

ਤਿੰਨ ਹਜ਼ਾਰ ਕਿਵੇਂ ਬਚਾਏ ਗਏ !

(2:37-41, 47)

ਪਿਛਲੇ ਦੋ ਪਾਠਾਂ ਵਿਚ, ਅਸੀਂ ਪੈਂਟੀਕਾਸਟ ਵਾਲੇ ਦਿਨ ਦੇ ਉਸ ਜੋਸ਼ ਨੂੰ ਮਹਿਸੂਸ ਕੀਤਾ ਹੈ, ਜਦ ਰਸੂਲਾਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ, ਅਤੇ ਪਤਰਸ ਨੇ ਭਰਪੂਰੀ ਨਾਲ ਪਹਿਲੀ ਵਾਰ ਇੰਜੀਲ ਸੁਣਾਈ। ਰਸੂਲਾਂ ਦੇ ਕੰਮ 2 ਅਧਿਆਇ ਨੂੰ ਜਾਰੀ ਰੱਖਦਿਆਂ, ਆਓ ਅਸੀਂ ਆਪਣਾ ਧਿਆਨ ਯਹੂਦੀਆਂ ਦੀ ਮਨਬਦਲੀ ਤੇ ਲਾਈਏ, ਜਦ ਉਸ ਇਤਿਹਾਸਕ ਮੌਕੇ ਤੇ ਤਿੰਨ ਹਜ਼ਾਰ ਲੋਕ ਬਚਾਏ ਗਏ ਸਨ।

ਉਨ੍ਹਾਂ ਦੀ ਮਨ ਬਦਲੀ ਦਾ ਮੁੱਖ ਕਾਰਣ ਪਤਰਸ ਦਾ ਪ੍ਰਭਾਵਸ਼ਾਲੀ ਸੰਦੇਸ਼ ਸੀ, ਜਿਸ ਦਾ ਅਸੀਂ ਪਿਛਲੇ ਪਾਠ ਵਿਚ ਅਧਿਐਨ ਕੀਤਾ ਸੀ। ਪੌਲਸ ਨੇ ਕਿਹਾ ਹੈ, “ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ” (ਰੋਮੀਆਂ 10:17)। ਜੇ ਕੋਈ ਬਚਾਇਆ ਜਾਣਾ ਚਾਹੁੰਦਾ ਹੈ, ਤਾਂ ਉਹਦੇ ਲਈ ਪਹਿਲਾਂ ਯਿਸੂ ਬਾਰੇ ਜਾਣਨਾ ਜ਼ਰੂਰੀ ਹੈ! ਅਸੀਂ ਪਿਛਲਾ ਪਾਠ ਪਤਰਸ ਦੇ ਇਨ੍ਹਾਂ ਸ਼ਬਦਾਂ ਦੀ ਗੂੰਜ ਨਾਲ ਖ਼ਤਮ ਕੀਤਾ ਸੀ ਕਿ ‘ਉਪਰੰਤ ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪ੍ਰਮੋਸ਼ਵਰ ਨੇ ਓਸੇ ਨੂੰ ਪੁਛੂ ਭੀ ਅਤੇ ਮਸੀਹ ਭੀ ਕੀਤਾ’ (2:36)। ਪਤਰਸ ਦੇ ਸੁਣਨ ਵਾਲਿਆਂ ਦੀਆਂ ਉਹਦੀਆਂ ਗੱਲਾਂ ਸੁਣ ਕੇ ਕੀ ਪ੍ਰਤੀਕਿਰਿਆ ਸੀ?

ਮਸੀਹ ਵਿਚ ਵਿਸ਼ਵਾਸ ਲਿਆ ਕੇ (2:37)

ਪਤਰਸ ਵੱਲੋਂ ਯਿਸੂ ਬਾਰੇ ਸਮਰਥਾ ਨਾਲ ਭਰੇ ਉਪਦੇਸ਼ ਦੇ ਖ਼ਤਮ ਹੋਣ ਤੇ ਮੇਰੀ ਕਲਪਨਾ ਮੁਤਾਬਕ ਉੱਥੇ ਕੁਝ ਦੇਰ ਲਈ ਸੰਨਾਟਾ ਛਾ ਗਿਆ ਹੋਵੇਗਾ। ‘ਜਾਂ² ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ?’ (ਆਇਤ 37) ^੩ ਇਨ੍ਹਾਂ ਲੋਕਾਂ ਨੇ ਹੁਣੇ ਹੁਣੇ ਯਿਸੂ ਬਾਰੇ ਪਤਰਸ ਕੋਲੋਂ ਜੋ ਕੁਝ ਸੁਣਿਆ ਸੀ ਉਸ ਤੇ ਵਿਸ਼ਵਾਸ ਕੀਤਾ, ਨਹੀਂ ਤਾਂ ਉਨ੍ਹਾਂ ਦੀ ਪ੍ਰਤੀਕਿਰਿਆ ਅਜਿਹੀ ਨਾ ਹੁੰਦੀ। ਬਚਾਏ ਜਾਣ ਲਈ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ (ਯੂਹੰਨਾ ੪:24)।

ਇਹ ਵਿਸ਼ਵਾਸ ਕਰਕੇ ਕਿ ਯਿਸੂ ਹੀ ਮਸੀਹ ਹੈ, ਉਹ ਪੁਕਾਰ ਉੱਠੇ ਸਨ ਕਿ ‘ਅਸੀਂ ਕੀ ਕਰੀਏ?’ ਉਨ੍ਹਾਂ ਦੇ ਸਵਾਲ ਵਿਚ ਲੁਕਿਆ ਦਰਦ ਅਸੀਂ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ।

ਜ਼ਿੰਦਗੀ ਭਰ ਉਹ ਮਸੀਹ ਦੀ ਰਾਹ ਤੱਕਦੇ ਰਹੇ ਸਨ। ਹਰ ਦੁਆ ਵਿਚ, ਸਮਾਜ ਦੀ ਹਰ ਸਭਾ ਵਿਚ, ਅਤੇ ਪਰਥ ਦੇ ਦਿਨ ਸਭ ਗੱਲਾਂ ਵਿਚ ਪੂਰੀ ਕੌਮ ਮਸੀਹਾ ਦੀ ਰਾਹ ਤੱਕ ਰਹੀ ਸੀ; ਉਹ ਉਨ੍ਹਾਂ ਦੀ ਮੁਕਤੀ ਅਤੇ ਇੱਕੋ ਇਕ ਆਸ ਸੀ! ਜਦ ਪਤਰਸ ਦਾ ਸੰਦੇਸ਼ ਸ਼ਿਖਰ ਤੇ ਪਹੁੰਚਿਆ, ਤਾਂ ਸੱਚਾਈ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ ਕਿ ਮਸੀਹ ਤਾਂ ਆ ਚੁੱਕਿਆ ਸੀ! ਉਨ੍ਹਾਂ ਨੇ ਉਸ ਨੂੰ ਗੱਦਿਆ ਹੀ ਨਹੀਂ ਸਗੋਂ ਉਸ ਨੂੰ ਸਲੀਬ ਵੀ ਚੜ੍ਹਾ ਦਿੱਤਾ ਸੀ।⁴ ਉਨ੍ਹਾਂ ਉੱਤੇ ਲੱਗੇ ਇਲਜ਼ਾਮ ਦੇ ਅਹਿਸਾਸ ਨੇ ਪਤਰਸ ਦੇ ਸੁਣਨ ਵਾਲਿਆਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ ਸੀ। ਉਨ੍ਹਾਂ ਨੇ ਪਾਪ ਕਰਨ ਦੀ ਹੱਦ ਹੀ ਤੋੜ ਦਿੱਤੀ ਸੀ। ਖੁਸ਼ੀਆਂ ਦਾ ਦਿਨ ਗ਼ਮ ਦੇ ਦਿਨ ਵਿਚ ਬਦਲ ਗਿਆ ਸੀ। ਇਸ ਲਈ ਉਹ ਪੁਕਾਰ ਉੱਠੇ ਸਨ ਕਿ ‘‘ਹੇ ਭਾਈਓ ਅਸੀਂ ਕੀ ਕਰੀਏ?’’ ਕੀ ਉਨ੍ਹਾਂ ਦਾ ਭਵਿੱਖ ਨਿਰਾਸ਼ਾ ਨਾਲ ਭਰਿਆ ਸੀ?

ਮਸੀਹ ਦੀ ਗੱਲ ਮੰਨ ਕੇ (2:38-41)

ਜਿਵੇਂ ਅਸੀਂ ਯਹੂਦੀਆਂ ਵੱਲੋਂ ਆਪਣੀ ਗ਼ਲਤੀ ਕਰਨ ਦੇ ਅਹਿਸਾਸ ਨੂੰ ਨਹੀਂ ਸਮਝ ਸਕਦੇ, ਉਵੇਂ ਹੀ ਉਨ੍ਹਾਂ ਦੇ ਸਵਾਲ ਲਈ ਪਤਰਸ ਦੇ ਜਵਾਬ ‘‘ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ’’ (ਰਸੂਲਾਂ ਦੇ ਕੰਮ 2:38) ਤੋਂ ਇਹ ਨਹੀਂ ਸਮਝ ਸਕਦੇ ਕਿ ਇਸ ਨਾਲ ਉਨ੍ਹਾਂ ਦੇ ਮਨਾਂ ਨੂੰ ਕਿੰਨੀ ਰਾਹਤ ਮਿਲੀ ਹੋਵੇਗੀ। ਉਮੀਦ ਤਾਂ ਸੀ ਉਨ੍ਹਾਂ ਨੂੰ ਮਸੀਹ ਨੂੰ ਸਲੀਬ ਤੇ ਚੜ੍ਹਾਉਣ ਦੇ ਪਾਪ ਦੀ ਮਾਫ਼ੀ ਮਿਲ ਸਕਦੀ ਸੀ। ਫਿਰ ਮਾਫ਼ੀ ਪਾਉਣ ਦੀ ਸ਼ਰਤ ਕਿਸੇ ਦੀ ਪਹੁੰਚ ਤੋਂ ਦੂਰ ਵੀ ਨਹੀਂ ਸੀ ਕਿਉਂਕਿ ਸਭ ਲੋਕ ਤੋਬਾ ਕਰਕੇ ਬਪਤਿਸਮਾ ਲੈ ਸਕਦੇ ਸਨ। ਫਿਰ ਪਤਰਸ ਨੇ ਇਹ ਨਹੀਂ ਕਿਹਾ ਸੀ ਕਿ ‘‘ਤੋਬਾ ਕਰੋ ਅਤੇ ਮਸੀਹ ਨੂੰ ਸਲੀਬ ਤੇ ਚੜ੍ਹਾਉਣ ਦੇ ਪਾਪ ਦੀ ਮਾਫ਼ੀ ਲਈ ਬਪਤਿਸਮਾ ਲਵੋ’’; ਸਗੋਂ ਉਹਨੇ ਬਹੁਵਚਨ ਰੂਪ ‘‘ਪਾਪਾਂ’’ ਸ਼ਬਦ ਦੀ ਵਰਤੋਂ ਕੀਤੀ ਸੀ। ਪਤਰਸ ਦੀ ਗੱਲ ਮੰਨ ਲੈਣ ਤੇ ਪ੍ਰਮੇਸ਼ਵਰ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਦੇ ਸਾਰੇ ਪਾਪ ਅਤੇ ਉਹ ਸਾਰੇ ਅਪਰਾਧ ਢੱਕੇ ਜਾਣੇ ਸਨ, ਜਿਨ੍ਹਾਂ ਕਾਰਣ ਉਨ੍ਹਾਂ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ!

ਇਸ ਗੱਲ ਤੇ ਜ਼ੋਰ ਦੇਣ ਦੀ ਲੋੜ ਹੈ ਕਿ ਭਾਵੇਂ ਪਤਰਸ ਦੀਆਂ ਗੱਲਾਂ ਨੂੰ ਮੰਨਣਾ ਨਾਮਮੁਮਕਿਨ ਨਹੀਂ ਸੀ, ਪਰ ਉਨ੍ਹਾਂ ਨੂੰ ਪੂਰਾ ਕਰਨਾ ਐਨਾ ਅਸਾਨ ਵੀ ਨਹੀਂ ਸੀ। ਪਤਰਸ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸਿੱਧੇ ਕਰਨਾ ਅਰਥਾਤ 180 ਡਿਗਰੀ ਤੋਂ ਘੱਟ ਮੁੜਦਿਆਂ ਨਹੀਂ ਵੇਖਣਾ ਚਾਹੁੰਦਾ ਸੀ: ਉਨ੍ਹਾਂ ਲਈ ਆਪਣੀਆਂ ਜ਼ਿੰਦਗੀਆਂ ਦੇ ਪੁਰਾਣੇ ਢੰਗਾਂ ਅਰਥਾਤ ਮੂਸਾ ਦੀ ਸ਼ਰ੍ਹਾ ਵੱਲੋਂ ਮੁੜ ਕੇ ਮਸੀਹ ਵੱਲ ਆਉਣਾ ਜ਼ਰੂਰੀ ਸੀ। ਪਤਰਸ ਉਨ੍ਹਾਂ ਨੂੰ ਮਸੀਹ ਨਾਲ ਇਕ ਵਾਅਦਾ ਕਰਨ ਲਈ ਕਹਿ ਰਿਹਾ ਸੀ, ਜਿਸ ਨਾਲ ਉਨ੍ਹਾਂ ਦੀਆਂ ਬਾਕੀ ਜ਼ਿੰਦਗੀਆਂ ਪ੍ਰਭਾਵਿਤ ਹੋਣੀਆਂ ਸਨ।

ਪਤਰਸ ਨੇ ਕਿਹਾ ਕਿ ‘‘ਤੋਬਾ ਕਰੋ।’’ ‘‘ਤੋਬਾ ਕਰੋ’’ ਸ਼ਬਦ ਯੂਨਾਨੀ ਭਾਸ਼ਾ ਦੇ ਉਸ ਸ਼ਬਦ ਦਾ ਅਨੁਵਾਦ ਹੈ ਜਿਸ ਦਾ ਸ਼ਬਦੀ ਅਰਥ ਹੈ ‘‘ਮਨ ਜਾਂ ਵਿਹਾਰ ਨੂੰ ਬਦਲਣਾ।’’⁵ ਮਨੁੱਖ ਉੱਤੇ ਲਾਗੂ ਕਰਨ ਤੇ ਇਸ ਦਾ ਅਰਥ ਆਮ ਤੌਰ ਤੇ ‘‘ਪਾਪ ਵੱਲੋਂ ਮਨ ਮੋੜਨਾ’’ ਜਾਂ ਪਾਪ ਕਰਨਾ ਛੱਡ ਕੇ ਇਕ ਨਵੇਂ ਢੰਗ ਨਾਲ ਜ਼ਿੰਦਗੀ ਬਿਤਾਉਣਾ ਹੁੰਦਾ ਹੈ। ਇਹ ਹਾਲਤ ਪ੍ਰਮੇਸ਼ਵਰ ਭਗਤੀ ਦੀ ਉਦਾਸੀ ਨਾਲ ਆਉਂਦੀ ਹੈ (2 ਕੁਰਿੰਥੀਆਂ 7:10)। ਜਦ ਅਸੀਂ ਪਾਪ ਨੂੰ ਉਵੇਂ

ਹੀ ਵੇਖਦੇ ਹਾਂ ਜਿਵੇਂ ਖੁਦਾ ਵੇਖਦਾ ਹੈ, ਤਾਂ ਸਾਨੂੰ ਸਮਝ ਆਉਂਦੀ ਹੈ ਕਿ ਪਾਪ ਕਿੰਨਾ ਖਤਰਨਾਕ ਹੈ। (ਧਿਆਨ ਦਿਓ ਕਿ ਪਾਪ ਕਰਕੇ ਪਛਤਾਉਣ ਨੂੰ ਤੋਬਾ ਨਹੀਂ ਕਿਹਾ ਜਾ ਸਕਦਾ। ਪਤਰਸ ਦੀਆਂ ਗੱਲਾਂ ਸੁਣਨ ਵਾਲਿਆਂ ਦੇ ‘ਦਿਲ ਛਿਦ ਗਏ’ ਸਨ-ਸਾਫ਼ ਹੈ ਕਿ ਉਹ ਆਪਣੇ ਕੀਤੇ ਤੇ ਪਛਤਾਏ, ਪਰ ਪਤਰਸ ਨੇ ਫਿਰ ਵੀ ਉਨ੍ਹਾਂ ਨੂੰ ਕਿਹਾ ਕਿ ‘ਤੋਬਾ ਕਰੋ।’) ਸੱਚਮੁੱਚ ਤੋਬਾ ਕਰਨ ਨਾਲ ਜ਼ਿੰਦਗੀ ਬਦਲ ਜਾਂਦੀ ਹੈ। ਬਾਅਦ ਵਿਚ ਪੌਲੁਸ ਨੇ ਗੈਰ ਕੌਮਾਂ ਨੂੰ ਕਿਹਾ ਸੀ, ‘ਤੋਬਾ ਕਰੋ ਅਤੇ ਪ੍ਰਮੇਸ਼ਵਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ’ (26:20)। ਤੋਬਾ ਕਰਨਾ ਔਖਾ ਹੈ ਕਿਉਂਕਿ ਇਸ ਨਾਲ ਜ਼ਿੰਦਗੀ ਬਦਲਣੀ ਪੈਂਦੀ ਹੈ।

ਅੱਗੇ, ਪਤਰਸ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਵਿੱਚੋਂ ਹਰੇਕ ‘ਬਪਤਿਸਮਾ ਲਵੇ।’ ‘ਬਪਤਿਸਮਾ ਲਵੇ’ ਦਾ ਸ਼ਬਦੀ ਅਰਥ ‘ਡੁਬਕੀ ਜਾਂ ਗੋਤਾ ਲਓ’ ਹੈ। ਇੱਥੇ, ਇਹਦਾ ਅਰਥ ‘ਪਾਣੀ ਵਿਚ ਡੋਬੇ ਜਾਣਾ’ ਹੈ।^੯ ਪਾਣੀ ਵਿਚ ਡੋਬਣ ਦੀ ਰਸਮੀ ਗੱਲ ਪਤਰਸ ਦੇ ਸੁਣਨ ਵਾਲਿਆਂ ਲਈ ਕੋਈ ਨਵੀਂ ਨਹੀਂ ਸੀ। ਉਹ ਰਸਮੀ ਤੌਰ ਤੇ ਧੋਤੇ ਜਾਣ ਤੋਂ ਵਾਕਫ਼ ਸਨ।^{੧੦} ਫਿਰ, ਕੁਝ ਸਾਲ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਵੀ ਲੋਕਾਂ ਨੂੰ ਯਰਦਨ ਦਰਿਆ ਵਿਚ ਗੋਤੇ ਦਾ ਬਪਤਿਸਮਾ ਦੇ ਕੇ ਹਲਚਲ ਮਚਾ ਦਿੱਤੀ ਸੀ।^{੧੧} ਪਰ ਪਤਰਸ ਦੇ ਇਸ ਹੁਕਮ ਵਿਚ, ਬਹੁਤ ਸਾਰੀਆਂ ਗੱਲਾਂ ਨਵੀਆਂ ਸਨ: ਪਹਿਲੀ ਤਾਂ ਇਹ ਕਿ ਉਨ੍ਹਾਂ ਲਈ ‘ਯਿਸੂ ਮਸੀਹ ਦੇ ਨਾਮ ਵਿਚ’ ਬਪਤਿਸਮਾ ਲੈਣਾ ਜ਼ਰੂਰੀ ਸੀ (ਪਤਰਸ ਨੇ ਪਦਵੀ ‘ਮਸੀਹ’ ਨਾਲ ਉਹਦਾ ਨਾਮ ‘ਯਿਸੂ’ ਜੋੜਿਆ^{੧੨})। ਨਾਮ ਤੋਂ ਹੀ ਉਸ ਨਾਮ ਵਿਚ ਪਾਈ ਜਾਣ ਵਾਲੀ ਸ਼ਕਤੀ ਅਤੇ ਵਿਅਕਤੀ ਦਾ ਪਤਾ ਲਗਦਾ ਸੀ।^{੧੩} ਮੂਲ ਵਿਚ ਇਨ੍ਹਾਂ ਲੋਕਾਂ ਨੂੰ ‘ਯਿਸੂ ਦੇ ਨਾਮ ਨਾਲ ਜਾਂ ਵਿਚ’ ਬਪਤਿਸਮਾ ਦਿੱਤਾ ਜਾਣਾ ਸੀ।^{੧੪} ਇਸ ਦਾ ਅਰਥ ਇਹ ਸੀ ਕਿ ਉਨ੍ਹਾਂ ਨੇ ਯਿਸੂ ਨੂੰ ਆਪਣੇ ਜੀਵਨ ਦਾ ਮਸੀਹ ਅਤੇ ਪ੍ਰਭੂ ਮੰਨ ਲਿਆ ਸੀ।

‘ਯਿਸੂ ਮਸੀਹ ਦੇ ਨਾਮ ਉੱਤੇ’ ਵਾਕਾਂਸ਼ ਵਿਚ ਕਿਸੇ ਨਾ ਕਿਸੇ ਤਰ੍ਹਾਂ ਇਹ ਪਤਾ ਲਗਦਾ ਹੈ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਯਿਸੂ ਵਿਚ ਆਪਣਾ ਵਿਸ਼ਵਾਸ ਵਿਖਾਇਆ ਸੀ।^{੧੨} ਇਸ ਤੋਂ ਪਹਿਲਾਂ ਪਤਰਸ ਨੇ ਯੋਏਲ ਦੀ ਭਵਿੱਖਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ‘ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਗਾ [ਜਾਂ ਪੁਕਾਰੇਗਾ।^{੧੩}] ਬਚਾਇਆ ਜਾਵੇਗਾ’ (ਆਇਤ 21)। ਐਫ਼. ਐਫ਼. ਬਰੂਸ ਨੇ ਲਿਖਿਆ ਹੈ ਕਿ ‘ਬਪਤਿਸਮਾ ਯਿਸੂ ਮਸੀਹ ਦੇ ਨਾਮ ਵਿਚ ਦਿੱਤਾ ਜਾਣਾ ਨਾ ਸਿਰਫ਼ ਉਸ ਦੇ ਇਖਤਿਆਰ ਨਾਲ, ਸਗੋਂ ਇਹ ਮੰਨਦਿਆਂ ਕਿ ਬਪਤਿਸਮਾ ਲੈਣ ਵਾਲੇ ਨੇ ਉਹਦਾ ਨਾਮ ਪੁਕਾਰਿਆ ਜਾਂ ਉਹਦਾ ਇਕਰਾਰ ਕੀਤਾ ਹੈ’ (ਤੁਲਨਾ 22:16)। ਇਕ ਹੋਰ ਟੀਕਾਕਾਰ, ਆਈ. ਹਾਵਰਡ ਮਾਰਸਲ ਦਾ ਸੁਝਾਅ ਹੈ ਕਿ ‘ਯਿਸੂ ਦੇ ਨਾਮ ਵਿਚ ਬਪਤਿਸਮਾ ਲੈਣ ਤੋਂ ਇਹ ਪਤਾ ਲਗਦਾ ਹੈ ਕਿ ਬਪਤਿਸਮਾ ਲੈਣ ਵਾਲਾ ਯਿਸੂ ਵਿਚ ਵਿਸ਼ਵਾਸ ਰੱਖਦਾ ਹੈ, ਅਤੇ ਉਹਦੇ ਸਬੂਤ ਵੱਜੋਂ ਬਪਤਿਸਮਾ ਲੈਂਦੇ ਸਮੇਂ ਲੋਕਾਂ ਸਾਹਮਣੇ ਯਿਸੂ ਨੂੰ ਪ੍ਰਭੂ ਮੰਨਣਾ ਆਮ ਗੱਲ ਸੀ।’ ਪਤਰਸ ਦੇ ਸੁਣਨ ਵਾਲਿਆਂ ਨੇ ਯਿਸੂ ਮਸੀਹ ਦੇ ਨਾਮ ‘ਉੱਤੇ’ ਜਾਂ ‘ਵਿਚ’ ਬਪਤਿਸਮਾ ਲੈ ਕੇ ਆਪਣੇ ਆਪ ਨੂੰ ਉਹਦੇ ਅੱਗੇ ਸੌਂਪ ਦਿੱਤਾ ਸੀ!^{੧੪}

ਬਪਤਿਸਮਾ ਲੈਣ ਲਈ ਪਤਰਸ ਦੇ ਹੁਕਮ ਵਿਚ ਦੂਜਾ ਫ਼ਰਕ ‘ਪਵਿੱਤਰ ਆਤਮਾ ਦਾ ਦਾਨ’ ਦੇਣ ਦਾ ਵਾਅਦਾ ਸੀ। ‘ਪਵਿੱਤਰ ਆਤਮਾ ਦਾ ਦਾਨ’ ਆਮ ਵਾਕਾਂਸ਼ ਹੈ ਜਿਹਦੇ ਕਈ ਅਰਥ ਹੋ ਸਕਦੇ ਹਨ। ਰਸੂਲਾਂ ਦੇ ਹੱਥ ਰੱਖਣ ਨਾਲ ਲੋਕਾਂ ਨੂੰ ਮੋਅਜਜ਼ੇ ਕਰਨ ਲਈ ਮਿਲੀ

ਸ਼ਕਤੀ ਨੂੰ 8:20 ਵਿਚ ‘‘ਪ੍ਰਮੇਸ਼ਵਰ ਦੀ ਦਾਤ’’ ਕਿਹਾ ਗਿਆ ਹੈ। 10:45 ਵਿਚ ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ‘‘ਪਵਿੱਤਰ ਆਤਮਾ ਦਾ ਦਾਨ’’ ਕਿਹਾ ਗਿਆ ਹੈ।¹⁵ ਨਵੇਂ ਨੇਮ ਵਿਚ ਕਿਸੇ ਹੋਰ ਥਾਂ ਪ੍ਰਮੇਸ਼ਵਰ ਦੀ ਪ੍ਰੇਰਣਾ ਪਾਏ ਇੰਜੀਲ ਦੇ ਅਰੰਭਿਕ ਪ੍ਰਚਾਰਕਾਂ ਨੂੰ ਦਿੱਤੇ ਗਏ ਮੋਅਜਜ਼ਿਆਂ ਦੇ ਦਾਨ ਨੂੰ ‘‘ਪਵਿੱਤਰ ਆਤਮਾ ਦੇ ਦਾਨ’’ ਕਿਹਾ ਗਿਆ ਹੈ (ਇਬਰਾਨੀਆਂ 2:4)। ਰਸੂਲਾਂ ਦੇ ਹੱਥ ਰੱਖਣ ਨਾਲ ਮਿਲੀ ਮੋਅਜਜ਼ੇ ਕਰਨ ਦੀ ਯੋਗਤਾ ਨੂੰ ਪਵਿੱਤਰ ਆਤਮਾ ਦੇ ‘‘ਵਰਦਾਨ’’ ਕਿਹਾ ਜਾਂਦਾ ਹੈ (1 ਕੁਰਿੰਥੀਆਂ 12:4, 9, 28, 30, 31; ਰੋਮੀਆਂ 12:6 ਵੀ ਵੇਖੋ)।

ਫਿਰ 2:38 ਵਿਚ ‘‘ਪਵਿੱਤਰ ਆਤਮਾ ਦਾ ਦਾਨ’’ ਕਿਸ ਨੂੰ ਕਿਹਾ ਗਿਆ ਹੈ? ਮੂਲ ਲਿਖਤ ਅਤੇ ਸਥਾਨਕ ਅਨੁਵਾਦ ਦੋਹਾਂ ਵਿਚ ਇਸ ਦਾ ਅਰਥ ‘‘ਪਵਿੱਤਰ ਆਤਮਾ ਵੱਲੋਂ ਦਿੱਤਾ ਗਿਆ ਦਾਨ’’ ਅਰਥਾਤ ‘‘ਦਾਨ ਜਿਸ ਵਿਚ ਪਵਿੱਤਰ ਆਤਮਾ ਹੈ’’ ਹੋ ਸਕਦਾ ਹੈ। ਇਸ ਦੇ ਅਰਥ ਨੂੰ ਸਮਝਣ ਲਈ ਸੰਦਰਭ ਨੂੰ ਜਾਣਨਾ ਜ਼ਰੂਰੀ ਹੈ। ਰਸੂਲਾਂ ਦੇ ਕੰਮ 2:38 ਦੇ ਬਿਲਕੁਲ ਨੇੜੇ ਦੇ ਅਤੇ ਹੋਰ ਵਿਆਪਕ ਸੰਦਰਭ ਵਿੱਚੋਂ, ਸਾਨੂੰ ਇਹ ਸੱਚਾਈਆਂ ਮਿਲਦੀਆਂ ਹਨ: (1) ਇਹ ਦਾਨ ਆਮ (ਲੋਕਾਂ ਲਈ) ਸੀ, ਭਾਵ ਇਹਦਾ ਵਾਅਦਾ ਉਨ੍ਹਾਂ ਸਭ ਲੋਕਾਂ ਲਈ ਸੀ, ਜਿਨ੍ਹਾਂ ਨੇ ਪਾਣੀ ਵਿਚ ਬਪਤਿਸਮਾ ਲੈਣਾ ਸੀ। ਨਾ ਤਾਂ ਪਵਿੱਤਰ ਆਤਮਾ ਦਾ ਬਪਤਿਸਮਾ ਅਤੇ ਨਾ ਹੀ ਲੋਕਾਂ ਤੇ ਹੱਥ ਰੱਖਣ ਦੀ ਯੋਗਤਾ ਹੀ ਆਮ (ਲੋਕਾਂ ਲਈ) ਸੀ, ਇਸ ਲਈ ਇਹ ਦਾਨ ਉਨ੍ਹਾਂ ਦਾਨਾ ਨਾਲੋਂ ਫਰਕ ਹੈ। (2) ਇਹ ਦਾਨ ਕੋਈ ਚਮਤਕਾਰੀ ਦਾਨ ਨਹੀਂ ਸੀ। ਭਾਵੇਂ ਓਸੇ ਦਿਨ ਤਿੰਨ ਹਜ਼ਾਰ ਲੋਕਾਂ ਨੇ ‘‘ਪਵਿੱਤਰ ਆਤਮਾ ਦਾ ਦਾਨ’’ ਪਾਇਆ, ਰਸੂਲਾਂ ਦੇ ਇਲਾਵਾ ਉਨ੍ਹਾਂ ਵਿੱਚੋਂ ਕਿਸੇ ਹੋਰ ਨੇ ਕੋਈ ਸਾਲ ਤਕ ਕੋਈ ਮੋਅਜਜ਼ਾ ਨਹੀਂ ਕੀਤਾ।¹⁶ ਇਸ ਲਈ ਇਹ ਆਇਤ ‘‘ਪਵਿੱਤਰ ਆਤਮਾ ਦੇ ਚਮਤਕਾਰੀ ਦਾਨਾ’’ (ਬਹੁਵਚਨ) ਬਾਰੇ ਨਹੀਂ ਦੱਸਦੀ। (3) ਇਹ ਦਾਨ ਪਾਪਾਂ ਦੀ ਮਾਫ਼ੀ (ਜਾਂ ਬਚਾਏ ਜਾਣ) ਦਾ ਦਾਨ ਨਹੀਂ ਸੀ, ਕਿਉਂਕਿ ਪਵਿੱਤਰ ਆਤਮਾ ਦਾ ਦਾਨ ਪਾਪਾਂ ਦੀ ਮਾਫ਼ੀ ਦੇ ਨਾਲ ਹੀ ਦਿੱਤਾ ਜਾਂਦਾ ਹੈ (2:38)। (4) ਇਹ ਦਾਨ ਕਿਸੇ ਨਾ ਕਿਸੇ ਰੂਪ ਵਿਚ ‘‘ਸੁੱਖ ਦੇ ਦਿਨ’’ ਵੱਲ ਇਸ਼ਾਰਾ ਕਰਦਾ ਹੈ (ਜਿਵੇਂ ਕਿ ਅਗਲੇ ਪਾਠ ਵਿਚ 2:38 ਅਤੇ 3:19 ਨੂੰ ਆਹਮੋ ਸਾਹਮਣੇ ਰੱਖ ਕੇ ਪੜ੍ਹਨ ਸਮੇਂ ਅਸੀਂ ਇਸ ਨੂੰ ਵੇਖਾਂਗੇ)। (5) ਕੁਝ ਅਧਿਆਇਆਂ ਦੇ ਬਾਅਦ, ਪਤਰਸ ਨੇ ਪ੍ਰਮੇਸ਼ਵਰ ਦੇ ਪਵਿੱਤਰ ਆਤਮਾ ਦੇ ਦਾਨ ਬਾਰੇ ਕਿਹਾ, ‘‘ਜੇ ਪ੍ਰਮੇਸ਼ਵਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖਸ਼ਿਆ’’ (5:32)। ਪਵਿੱਤਰ ਆਤਮਾ ਖੁਦ ਇਕ ਦਾਨ ਹੋ ਸਕਦਾ ਹੈ। (6) ਨਵੇਂ ਨੇਮ ਦੇ ਬਾਕੀ ਹਿੱਸੇ ਵਿਚ, ਪਵਿੱਤਰ ਆਤਮਾ ਸਭ ਮਸੀਹੀ ਲੋਕਾਂ ਨਾਲ (ਉਨ੍ਹਾਂ ਵਿਚ ‘‘ਰਹਿ ਕੇ’’), ਉਨ੍ਹਾਂ ਨੂੰ ਦਿਲੇਰੀ ਦਿੰਦਾ ਹੈ ਕਿ ਉਹ ਪ੍ਰਮੇਸ਼ਵਰ ਦੀ ਸੰਤਾਨ ਹਨ ਅਤੇ ਉਹ ਸੰਸਾਰ ਤੇ ਫ਼ਤਹਿ ਪਾਉਣ ਲਈ ਉਨ੍ਹਾਂ ਦੀ ਮਦਦ ਕਰਦਾ ਹੈ (ਰੋਮੀਆਂ 8:9, 13, 16, 17, 26; 1 ਕੁਰਿੰਥੀਆਂ 6:19, 20; ਗਲਾਤੀਆਂ 4:6, 7; ਅਫ਼ਸੀਆਂ 1:13, 14)। ਇਸ ਸਬੂਤ ਤੇ ਵਿਚਾਰ ਕਰਨ ਤੇ, ਅਸੀਂ ਵੀ ਐਫ਼. ਐਫ਼. ਬਰੂਸ ਵਾਂਗ ਨਿਚੋੜ ਕੱਢਦੇ ਹਾਂ ਕਿ ‘‘ਆਤਮਾ ਦਾ ਦਾਨ ਖੁਦ ਆਤਮਾ ਹੈ, ਜੋ ਮਹਿਮਾ ਪਾਏ ਹੋਏ ਸਾਡੇ ਪ੍ਰਭੂ ਨੇ ਪਿਤਾ ਦੇ ਅਧਿਕਾਰ ਨਾਲ ਦਿੱਤਾ।’’

ਪਤਰਸ ਦੇ ਸੁਣਨ ਵਾਲਿਆਂ ਲਈ ਇਹਦਾ ਕੀ ਅਰਥ ਹੋਵੇਗਾ? ਪੁਰਾਣੇ ਨੇਮ ਵਿਚ ਖ਼ੁਦਾਈ ਦੇ ਤੀਜੇ ਸ਼ਖ਼ਸ ਦੇ ਰੂਪ ਵਿਚ ਪਵਿੱਤਰ ਆਤਮਾ ਦੀ ਸਿੱਖਿਆ ਦੀ ਗੱਲ ਤਾਂ ਹੈ, ਪਰ ਸਾਫ਼ ਪਰਿਭਾਸ਼ਿਤ ਨਹੀਂ ਹੈ।¹⁷ ਪਤਰਸ ਨੇ ਯੋਏਲ ਦਾ ਹਵਾਲਾ ਦਿੰਦਿਆਂ ‘‘ਆਪਣੇ ਆਤਮਾ’’

(2: 17, 18) ਸ਼ਬਦ ਪ੍ਰਮੇਸ਼ਵਰ ਦੇ ਆਤਮਾ ਲਈ ਵਰਤਿਆ। ਪਤਰਸ ਦੇ 33 ਅਤੇ 38 ਆਇਤਾਂ ਵਿਚ ‘ਪਵਿੱਤਰ ਆਤਮਾ’ ਸ਼ਬਦ ਵਰਤਣ ਤੇ ਉਹਦੇ ਸੁਣਨ ਵਾਲਿਆਂ ਨੇ ਪਵਿੱਤਰ ਆਤਮਾ ਨੂੰ ਖੁਦਾਈ ਦਾ ਵੱਖਰਾ ਸ਼ਬਦ ਨਹੀਂ ਸਮਝਿਆ ਹੋਵੇਗਾ, ਸਗੋਂ ਉਸ ਨੂੰ ਖੁਦਾ ਦਾ ਆਤਮਾ ਹੀ ਮੰਨਿਆ ਹੋਵੇਗਾ।¹⁸ ਦੂਜੇ ਸ਼ਬਦਾਂ ਵਿਚ ਉਨ੍ਹਾਂ ਨੇ ਪਤਰਸ ਦੇ ਸ਼ਬਦਾਂ ਦਾ ਅਰਥ ਇਹ ਸਮਝਿਆ ਹੋਵੇਗਾ ਕਿ ਬਪਤਿਸਮਾ ਲੈਣ ਦੇ ਬਾਅਦ, ਖੁਦਾ ਖੁਦ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਆ ਜਾਵੇਗਾ। ਹੋ ਸਕਦਾ ਹੈ ਕਿ ਇਸ ਵਾਅਦੇ ਵਿਚ ਸ਼ਾਮਲ ਸਾਰੀਆਂ ਗੱਲਾਂ ਦਾ ਉਨ੍ਹਾਂ ਨੂੰ ਪਤਾ ਨਾ ਲੱਗਿਆ ਹੋਵੇ ਪਰ ਉਨ੍ਹਾਂ ਨੂੰ ਹਿਲਾ ਦੇਣ ਵਾਲੇ ਇਸ ਨਾਲੋਂ ਵਧੀਆ ਸ਼ਬਦਾਂ ਦੀ ਕਲਪਨਾ ਕਰਨਾ ਔਖਾ ਹੋਵੇਗਾ। ਮਸੀਹ ਨੂੰ ਸਲੀਬ ਤੇ ਚੜ੍ਹਾਏ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਛੱਡ ਦੇਣ ਦੇ ਬਜਾਏ ਖੁਦਾ ਤੌਬਾ ਕਰਕੇ ਬਪਤਿਸਮਾ ਲੈਣ ਵਾਲਿਆਂ ਨਾਲ ਖੁਦ ਆ ਕੇ ਇੰਜ ਰਹਿਣ ਵਾਲਾ ਸੀ ਜਿਵੇਂ ਉਹ ਪਹਿਲਾਂ ਕਿਸੇ ਸਮੇਂ ਆਪਣੇ ਲੋਕਾਂ ਨਾਲ ਕਦੇ ਨਹੀਂ ਰਿਹਾ ਸੀ!¹⁹

ਪਤਰਸ ਨੇ ਆਪਣੇ ਸੁਣਨ ਵਾਲਿਆਂ ਦੇ ਸਾਹਮਣੇ ਇਕ ਬਦਲਾਅ ਰੱਖ ਦਿੱਤਾ: ਉਹ ਯਿਸੂ ਦੇ ਮਸੀਹ ਹੋਣ ਦਾ ਇਨਕਾਰ ਕਰਨਾ ਜਾਰੀ ਰੱਖ ਕੇ ਉਹਦਾ ਹੁਕਮ ਮੰਨਣ ਤੋਂ ਇਨਕਾਰ ਕਰ ਸਕਦੇ ਸਨ। ਜੇ ਉਨ੍ਹਾਂ ਦਾ ਇਹ ਫੈਸਲਾ ਸੀ, ਤਾਂ ਉਨ੍ਹਾਂ ਦੇ ਨਾ ਵਿਚਾਰੇ ਜਾਣ ਯੋਗ ਪਾਪ ਕਦੇ ਮਾਫ਼ ਨਹੀਂ ਹੋਣੇ ਸਨ ਅਤੇ ਖੁਦਾ ਨੇ ਉਨ੍ਹਾਂ ਤੋਂ ਆਪਣਾ ਮੂੰਹ ਮੋੜ ਲੈਣਾ ਸੀ।²⁰ ਦੂਜੇ ਪਾਸੇ ਉਹ ਤੌਬਾ ਕਰਕੇ ਆਪਣੀਆਂ ਜ਼ਿੰਦਗੀਆਂ ਯਿਸੂ ਨੂੰ ਦੇਣ ਲਈ ਪਾਣੀ ਵਿਚ ਡੁਬਕੀ ਲਾ ਕੇ ਯਿਸੂ ਵੱਲ ਮੁੜ ਸਕਦੇ ਸਨ। ਉਨ੍ਹਾਂ ਦੇ ਅਜਿਹਾ ਕਰਨ ਤੇ, ਖੁਦਾ ਨੇ ਉਨ੍ਹਾਂ ਦੇ ਸਾਰੇ ਪਾਪ ਮਾਫ਼ ਕਰਕੇ ਫੇਰ ਤੋਂ ਉਨ੍ਹਾਂ ਦੇ ਨਾਲ ਰਹਿਣ ਲਈ ਆ ਜਾਣਾ ਸੀ।

ਪਤਰਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਖੁਦਾ ਵੱਲੋਂ ਪੇਸ਼ ਕੀਤੀ ਗਈ ਕਿਰਪਾ ਦੇ ਇਸ ਮੌਕੇ ਦਾ ਫ਼ਾਇਦਾ ਉਠਾਉਣ: ‘ਕਿਉਂਕਿ ਇਹ ਕਰਾਰ ਤੁਹਾਡੇ ਅਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਨ੍ਹਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿੰਨਿਆਂ ਨੂੰ ਪ੍ਰਭੂ ਸਾਡਾ ਪ੍ਰਮੇਸ਼ਵਰ ਆਪਣੇ ਕੋਲ ਬੁਲਾਵੇ’²¹ (2: 39)। ‘ਇਹ ਕਰਾਰ’ ਖੁਦਾ ਵੱਲੋਂ ਉਹਦੇ ਵੱਲ ਆਉਣ ਵਾਲਿਆਂ ਨੂੰ ਉਸ ਨਾਲ ਜੁੜੀਆਂ ਸਾਰੀਆਂ ਬਰਕਤਾਂ ਦੇਣਾ ਹੈ। ‘ਤੁਹਾਡੇ ਬਾਲਕਾਂ’ ਲਈ, ਇਸ ਵਾਅਦੇ ਦਾ ਦਾਇਰਾ ਵਧਾ ਕੇ ਇਸ ਦੇ ਪੱਕਾ ਹੋਣ ਦਾ ਸੰਕੇਤ ਹੈ।²² ‘ਜਿਹੜੇ ਦੂਰ ਹਨ’ ਇਸ ਵਾਅਦੇ ਚਾਰੇ ਪਾਸੇ ਫੈਲਾਅ ਕੇ ਇਸ ਦੇ ਆਮ ਗੁਣਾ ਨੂੰ ਦੱਸਦਾ ਹੈ। ਇਹ ਵਾਅਦਾ ਸਾਰਿਆਂ ਲਈ ਸੀ (ਪਰ ਪਤਰਸ ਵਾਸਤੇ ਇਸ ਨੂੰ ਪੂਰੀ ਤਰ੍ਹਾਂ ਸਮਝਾਉਣ ਲਈ ਮੋਅਜਜ਼ੇ ਦੀ ਲੋੜ ਸੀ²³)।

‘ਅਤੇ ਹੋਰ ਵੀ ਬਹੁਤੀਆਂ ਗੱਲਾਂ²⁴ ਨਾਲ ਉਹ ਨੇ ਸਾਖੀ ਦਿੱਤੀ²⁵ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ [ਟੇਢੀ ਜਾਂ ਬੇਈਮਾਨ²⁶] ਪੀੜ੍ਹੀ ਕੋਲੋਂ ਬਚਾਓ’ (2: 40)। ‘ਕੱਬੀ ਪੀੜ੍ਹੀ’ ਯਹੂਦੀ ਕੌਮ ਨੂੰ ਕਿਹਾ ਗਿਆ ਹੈ ਜਿਸ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ।²⁷ ਫਿਰ ਵੀ ਉਨ੍ਹਾਂ ਨੂੰ ਆਪਣੀ ਪਸੰਦ ਚੁਣਨ ਦਾ ਮੌਕਾ ਦਿੱਤਾ ਗਿਆ: ਉਹ ‘ਕੱਬੀ ਪੀੜ੍ਹੀ’ ਦੇ ਨਾਲ ਰਹਿ ਕੇ ਖੁਦਾ ਨੂੰ ਨਾਮਜ਼ੂਰ ਹੋ ਸਕਦੇ ਸਨ ਜਾਂ ਉਸ ਕੱਬੀ ਪੀੜ੍ਹੀ ਦੇ ਵਿੱਚੋਂ ਨਿੱਕਲ ਕੇ ਖੁਦਾ ਨੂੰ ਕਬੂਲ ਹੋ ਸਕਦੇ ਸਨ।²⁸ ਫੈਸਲਾ ਉਨ੍ਹਾਂ ਦੇ ਹੱਥ ਵਿਚ ਸੀ। ਮੂਲ ਵਿਚ ‘ਬਚਾਓ’ ਹੁਕਮ ਦੇਣ ਦੇ ਲਹਿਜ਼ੇ ਵਿਚ ਹੈ; ਇਹ ਇਕ ਹੁਕਮ ਸੀ ਜਿਸ ਨੂੰ ਮੰਨਿਆ ਜਾਣਾ ਜ਼ਰੂਰੀ ਸੀ: ਯਾਨੀ ਇਹ ਕੁਝ ਅਜਿਹਾ ਹੈ ਜੋ ਉਨ੍ਹਾਂ ਨੇ ਕਰਨਾ ਸੀ।²⁹

ਇਹ ਗੱਲ ਕਿ ਲੋਕਾਂ ਦੀ ਭੀੜ ਨੇ ਪਾਪ ਨੂੰ ਮੰਨ ਲਿਆ ਅਤੇ ਪੁਕਾਰ ਕੇ ਕਿਹਾ ਕਿ ‘ਅਸੀਂ ਕੀ ਕਰੀਏ?’ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਜੋ ਕੁਝ ਪਤਰਸ ਕਹਿੰਦਾ ਉਨ੍ਹਾਂ ਨੇ ਉਹੀ

ਕਰਨਾ ਸੀ। ਅਸੀਂ ਨਿੱਜੀ ਤੌਰ ਤੇ ਅਜਿਹੇ ਲੋਕਾਂ ਨੂੰ ਜਾਣਦੇ ਹਾਂ ਕਿ ਉਹ ਆਪਣੇ ਪਾਪ ਨੂੰ ਮੰਨ ਲੈਂਦੇ ਹਨ ਪਰ ਜਦ ਉਨ੍ਹਾਂ ਨੂੰ ਸਮਰਪਣ ਕਰਨ ਲਈ ਕਿਹਾ ਜਾਏ ਤਾਂ ਉਹ ਕੀਮਤ ਨਹੀਂ ਚੁਕਾਉਣਾ ਚਾਹੁੰਦੇ। ਇਸ ਲਈ ਅਗਲੇ ਸ਼ਬਦ ਕਿੰਨੇ ਰੋਮਾਂਚਿਤ ਹਨ: ‘ਸੋ ਜਿਨ੍ਹਾਂ ਉਹ ਦੀ ਗੱਲ ਮੰਨ ਲਈ ਉਨ੍ਹਾਂ ਨੇ ਬਪਤਿਸਮਾ [ਪਾਣੀ ਵਿਚ ਗੋਤਾ] ਲਿਆ’³⁰ (2:41)। ਤਿੰਨ ਹਜ਼ਾਰ ਲੋਕਾਂ ਨੇ ਯਿਸੂ ਨੂੰ ‘ਹਾਂ’ ਅਤੇ ਆਪਣੀ ਜ਼ਿੰਦਗੀ ਦੇ ਪਰਾਣੇ ਚਲਣ ਨੂੰ ‘ਨਾਂਹ’ ਕਿਹਾ!

ਬਪਤਿਸਮਾ ਲੈਣ ਦਾ ਹੁਕਮ ਮੰਨਣ ਵਿਚ ਉਨ੍ਹਾਂ ਤਿੰਨ ਹਜ਼ਾਰ ਲੋਕਾਂ ਨੂੰ ਮੁਸ਼ਕਲ ਨਹੀਂ ਆਈ ਸੀ, ਨਾ ਹੀ ਇਨ੍ਹਾਂ ਦੇ ਬਾਅਦ ਮਸੀਹੀ ਬਣਨ ਵਾਲਿਆਂ ਨੂੰ ਪਰੇਸ਼ਾਨੀ ਸੀ। ਬਰੂਸ ਨੇ ਲਿਖਿਆ ਹੈ ਕਿ ‘ਬਿਨਾ ਬਪਤਿਸਮਾ ਪਾਏ ਹੋਏ ਵਿਸ਼ਵਾਸੀ ਦੀ ਗੱਲ ਨਵੇਂ ਨੇਮ ਦੀ ਨਹੀਂ ਲਗਦੀ।’ ਅੱਜ ਭਾਵੇਂ ਬਪਤਿਸਮੇ ਦਾ ਹੁਕਮ ਬਹੁਤ ਸਾਰੇ ਲੋਕਾਂ ਲਈ ਠੋਕਰ ਹੈ। ਕਿਉਂਕਿ ਕੈਥੋਲਿਕ ਕਲੀਸੀਆ ਦੀ ਸਿੱਖਿਆ ਹੈ ਕਿ ਬਪਤਿਸਮਾ ਇਕ ਸੈਕਰਾਮੈਂਟ ਹੈ, ਅਤੇ ਇਸ ਨੂੰ ਲੈਣ ਨਾਲ ਹੀ ਬਰਕਤ ਮਿਲਦੀ ਹੈ, ਇਸ ਲਈ ਕੁਝ ਪ੍ਰੋਟੈਸਟੈਂਟ ਲੋਕ ਇਹਦੇ ਬਿਲਕੁਲ ਉਲਟ ਹੋ ਕੇ ਇਸੇ ਗੱਲ ਤੇ ਅੜਦੇ ਹਨ ਕਿ ਬਪਤਿਸਮੇ ਦਾ ਕਿਸੇ ਬਰਕਤ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ, ‘ਜੇ ਕੋਈ ਬਪਤਿਸਮਾ ਲੈ ਲਵੇ ਤਾਂ ਚੰਗਾ ਹੈ, ਪਰ ਇਹ ਅੰਦਰੂਨੀ ਸਫ਼ਾਈ ਦੇ ਬਾਹਰੀ ਨਿਸ਼ਾਨ ਨੂੰ ਛੱਡ ਕੇ ਹੋਰ ਕੁਝ ਵੀ ਨਹੀਂ ਹੈ।’ ਕਈ ਧਾਰਮਿਕ ਸੰਗਠਨ ਆਪਣੀ ਡਿਨੋਮਿਨੇਸ਼ਨ ਦਾ ਮੈਂਬਰ ਬਣਨ ਦੀ ਸ਼ਰਤ ਬਪਤਿਸਮਾ ਹੀ ਰੱਖਦੇ ਹਨ ਪਰ ਇਹ ਜ਼ੋਰ ਦਿੰਦੇ ਹਨ ਕਿ ਪ੍ਰਮੇਸ਼ਵਰ ਵੱਲੋਂ ਦਿੱਤੀ ਗਈ ਛੁਟਕਾਰੇ ਦੀ ਯੋਜਨਾ ਵਿਚ ਇਸ ਦਾ ਕੋਈ ਯੋਗਦਾਨ ਨਹੀਂ ਹੈ। ਇਹਦੇ ਉਲਟ ਜਦ ਯਿਸੂ ਨੇ ਗ੍ਰੇਟ ਕਮਿਸ਼ਨ ਦਿੱਤਾ ਤਾਂ ਉਹਨੇ ਕਿਹਾ ਕਿ ਜੇ ਕੋਈ ਬਚਾਇਆ ਜਾਣਾ ਚਾਹੇ ਤਾਂ ਉਹਦੇ ਲਈ ਵਿਸ਼ਵਾਸ ਕਰਨਾ ਅਤੇ ਬਪਤਿਸਮਾ ਲੈਣਾ ਜ਼ਰੂਰੀ ਹੈ (ਮਰਕੁਸ 16:16)। ਉਸ ਕਮਿਸ਼ਨ ਜਾਂ ਆਗਿਆ ਨੂੰ ਅੱਗੇ ਲਿਜਾਂਦੇ ਹੋਏ, ਪਵਿੱਤਰ ਆਤਮਾ ਦੀ ਅਗਵਾਈ ਵਿਚ ਪਤਰਸ ਨੇ ਕਿਹਾ ਕਿ ਉਹਦੇ ਸੁਣਨ ਵਾਲੇ ‘ਆਪੋ ਆਪਣੇ ਪਾਪਾਂ ਦੀ ਮਾਫ਼ੀ ਲਈ’ ਬਪਤਿਸਮਾ ਲੈਣ (2:38)।

ਰਸੂਲਾਂ ਦੇ ਕੰਮ 2:38 ਦੇ ਸ਼ਬਦਾਂ ‘ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ’ ਦੀ ਪਹੁੰਚ ਤੋਂ ਬਚਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਹਨ।³¹ ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਸ਼ਬਦ ‘ਦੇ ਲਈ’ ਸ਼ਬਦ ਦਾ ਅਰਥ ‘ਕਿਉਂਕਿ’ ਜਾਂ ‘ਦੇ ਕਾਰਨ’ ਦੱਸਿਆ ਜਾਂਦਾ ਹੈ। ਇਸ ਵਿਆਖਿਆ ਦੇ ਮੁਤਾਬਕ, ਪੈਂਟੀਕਾਸਟ ਵਾਲੇ ਦਿਨ ਉਨ੍ਹਾਂ ਯਹੂਦੀਆਂ ਲਈ ਬਪਤਿਸਮਾ ਲੈਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਪਾਪਾਂ ਤੋਂ ਮਾਫ਼ੀ ਮਿਲ ਚੁੱਕੀ ਸੀ। ਜਦ ਕਿ ਹਕੀਕਤ ਇਹ ਹੈ ਕਿ ਇਹ ਵਿਆਖਿਆ ਅਜੀਬ ਜਿਹੀ ਲਗਦੀ ਹੈ: ਦਰਦ ਨਾਲ ਕਰਾਹ ਰਹੇ ਲੋਕਾਂ ਨੇ ਮਾਫ਼ੀ ਦੀ ਪੁਕਾਰ ਕੀਤੀ ਅਤੇ ਪਤਰਸ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਫ਼ੀ ਪਾਉਣ ਦੇ ਬਾਅਦ ਉਨ੍ਹਾਂ ਲਈ ਕੀ ਕਰਨਾ ਜ਼ਰੂਰੀ ਹੈ?!

ਇਸ ਸੱਚ ਹੈ ਕਿ ਅੰਗ੍ਰੇਜ਼ੀ ਸ਼ਬਦ ‘for’ ਦਾ ਅਰਥ ‘because of’ ਹੋ ਸਕਦਾ ਹੈ। ਪਰ ਯੂਨਾਨੀ ਸ਼ਬਦ ਦਾ ਅਨੁਵਾਦ ਐਨਾ ਸਪਸ਼ਟ ਨਹੀਂ ਹੈ। ਯੂਨਾਨੀ ਸ਼ਬਦ ਉਪਸਰਗ *eis* ਹੈ ਜਿਸ ਦਾ ਅਰਥ ‘ਵਿਚ’ ਜਾਂ ‘ਵੱਲ’ ਹੋ ਸਕਦਾ ਹੈ। ਯੂਨਾਨੀ ਉਪਸਰਗਾਂ ਦਾ ਅਧਿਐਨ ਕਰਨ ਤੇ ਇਨ੍ਹਾਂ ਵਿੱਚੋਂ ਹਰੇਕ ਦੀ ਮੂਲ ਕਿਰਿਆ ਵੱਲ ਧਿਆਨ ਦੇਣ ਤੇ ਪਤਾ ਲਗਦਾ ਹੈ ਕਿ ਇਹਦਾ ਸਬੰਧ ਇਕ ਚੱਕਰ ਨਾਲ ਹੈ। *eis* ਦੀ ਕਿਰਿਆ ਨੂੰ ਚੱਕਰ ਦੇ ਅੰਦਰ ਇਕ ਤੀਰ ਜਾਂਦੇ ਵਿਖਾਇਆ ਜਾਂਦਾ ਹੈ। *ਟੀਚ ਯੋਅਰਸੈਲਫ਼ ਨਿਊ ਟੈਸਟਾਮੈਂਟ ਗ੍ਰੀਕ ਵਿਚ eis* ਦੀ ਕਿਰਿਆ ਨੂੰ

ਵਿਖਾਉਣ ਲਈ ਇਕ ਹਸਾਉਣ ਵਾਲਾ ਚਿੱਤਰ ਵਰਤਿਆ ਜਾਂਦਾ ਹੈ: ਇਕ ਆਦਮੀ ਸ਼ੇਰ ਦੇ ਮੂੰਹ ਵਿਚ ਜਾ ਰਿਹਾ ਹੈ, ਉਹਦੇ ਸਰੀਰ ਦਾ ਪਿਛਲਾ ਹਿੱਸਾ ਅਜੇ ਵੀ ਸ਼ੇਰ ਦੇ ਮੂੰਹ 'ਚੋਂ ਬਾਹਰ ਹੈ। ਇਸ ਕਰਕੇ ਕਈ ਅਨੁਵਾਦਕਾਂ ਲਈ ਰਸੂਲਾਂ ਦੇ ਕੰਮ 2:38 ਵਿਚ *eis* ਸ਼ਬਦ ਦਾ ਅਨੁਵਾਦ ਇਸ ਤਰ੍ਹਾਂ ਕਰਨਾ ਜਿਸ ਨਾਲ ਇਸ ਦੇ 'ਦੇ ਵੱਲ ਵਧਣ' ਦਾ ਪਤਾ ਲਗਦਾ ਹੋਵੇ, ਨਵਾਂ ਨਹੀਂ ਹੈ। ਉਦਾਹਰਣ ਲਈ, ਅਮੈਰਿਕਨ ਸਟੈਂਡਰਡ ਵਰਜ਼ਨ ਵਾਲੇ ਅੰਗ੍ਰੇਜ਼ੀ ਅਨੁਵਾਦ ਵਿਚ 'unto the remission of your sins' (ਆਪਣੇ ਪਾਪਾਂ ਦੀ ਮਾਫ਼ੀ ਦੇ ਵੱਲ) ਹੈ। ਇਕ ਹੋਰ ਅਨੁਵਾਦ ਵਿਚ 'into the remission of your sins' (ਆਪਣੇ ਪਾਪਾਂ ਦੀ ਮਾਫ਼ੀ ਵਿਚ)। ਹੋਰ ਅਨੁਵਾਦਾਂ ਵਿਚ 'ਤਾਂ ਜੋ ਤੁਹਾਡੇ ਪਾਪ ਮਾਫ਼ ਕੀਤੇ ਜਾਣ' ਅਤੇ 'ਜਿਸ ਨਾਲ ਤੁਹਾਡੇ ਪਾਪ ਮਾਫ਼ ਹੋ ਜਾਣ' ਹੈ।

ਰਸੂਲਾਂ ਦੇ ਕੰਮ 2:38 ਦੇ ਯੂਨਾਨੀ ਵਾਕਾਂਸ਼ ਦੇ ਅਨੁਵਾਦ 'ਪਾਪਾਂ ਦੀ ਮਾਫ਼ੀ ਦੇ ਲਈ' ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਅਜਿਹੀ ਹੀ ਪਰਿਭਾਸ਼ਿਕ ਅਰਥਾਵਲੀ ਦੀ ਵਰਤੋਂ ਵਾਲੇ ਇਸ ਨਾਲ ਸਬੰਧਿਤ ਭਾਗਾਂ ਨੂੰ ਵੇਖੀਏ ਕਿ ਉਨ੍ਹਾਂ ਦਾ ਅਰਥ ਕੀ ਹੈ। ਚੁਬਾਰੇ ਤੇ ਬੈਠਿਆਂ, ਜਦ ਯਿਸੂ ਆਪਣੇ ਚੇਲਿਆਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰ ਰਿਹਾ ਸੀ ਤਾਂ ਉਸ ਨੇ ਉਨ੍ਹਾਂ ਨੂੰ ਪਿਆਲਾ ਦਿੰਦਿਆਂ ਕਿਹਾ, 'ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ' (ਮੱਤੀ 26:27, 28)। ਮੁਰਦਿਆਂ ਵਿੱਚੋਂ ਜੀ ਉੱਠਣ ਦੇ ਬਾਅਦ ਫਿਰ ਭਵਿੱਖ ਵਿਚ ਹੋਣ ਵਾਲੀ ਗੱਲ ਕਹਿੰਦਿਆਂ ਉਸ ਨੇ ਕਿਹਾ ਕਿ 'ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ' (ਲੂਕਾ 24:47)। ਇਹ ਖ਼ਾਸ ਗੱਲ ਰਸੂਲਾਂ ਦੇ ਕੰਮ 2 ਅਧਿਆਇ ਵਿਚ ਪੂਰੀ ਹੋਈ, ਜਦ ਪਤਰਸ ਨੇ ਕਿਹਾ, 'ਤੋਬਾ ਕਰੋ, ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੋ' (ਆਇਤ 38)।^{੧੨} ਹਰੇਕ ਭਾਗ ਵਿਚ ਯੂਨਾਨੀ ਸ਼ਬਦ 'ਪਾਪਾਂ ਦੀ ਮਾਫ਼ੀ' ਦੇ ਅੱਗੇ ਯੂਨਾਨੀ ਉਪਸਰਗ *eis* ਮਿਲਦਾ ਹੈ।

ਅਪਰਾਧਕ ਮਾਮਲਿਆਂ ਦੀਆਂ ਅਦਾਲਤਾਂ ਵਿਚ ਆਮ ਤੌਰ ਤੇ ਅਪਰਾਧ ਵਾਲੀ ਥਾਂ ਤੋਂ ਮਿਲੇ ਉਂਗਲੀਆਂ ਦੇ ਨਿਸ਼ਾਨ ਦੇਸ਼ੀ ਦੀਆਂ ਉਂਗਲੀਆਂ ਦੇ ਨਿਸ਼ਾਨ ਨਾਲ ਸਕਰੀਨ ਤੇ ਰੱਖ ਕੇ, ਨਿਆਂ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਤੁਲਨਾ ਕਰਨ ਲਈ ਕਿਹਾ ਜਾਂਦਾ ਹੈ। ਆਓ ਯੂਨਾਨੀ ਵਾਕਾਂਸ਼ ਨੂੰ ਇਕ ਦੇ ਬਾਅਦ ਇਕ ਕਰਕੇ ਤਿੰਨ ਲਾਈਨਾਂ ਵਿਚ ਰੱਖਦੇ ਹਾਂ। ਜੇ ਤੁਹਾਨੂੰ ਕੋਇਨਿ ਯੂਨਾਨੀ ਦੀ ਭਾਸ਼ਾ ਦੀ ਸਮਝ ਨਹੀਂ ਹੈ ਤਾਂ ਵੀ ਤੁਸੀਂ ਸਥਾਨਕ ਭਾਸ਼ਾ ਨਾਲ ਮਿਲਾ ਕੇ ਵੇਖ ਸਕਦੇ ਹੋ ਕਿ ਉਹ ਮੂਲ ਰੂਪ ਵਿਚ ਇੱਕੋ ਜਿਹੀਆਂ ਹੀ ਹਨ:

ਮੱਤੀ 26:28: ਯਿਸੂ ਦਾ ਲਹੂ ਵਹਿਆ ਸੀ
 εἰς ἄφεσιν ἁμαρτιῶν
 (ਮੂਲ ਵਿਚ, ਪਾਪਾਂ ਦੀ ਮਾਫ਼ੀ ਲਈ)।

ਲੂਕਾ 24:47: ਤੋਬਾ ਦਾ ਪ੍ਰਚਾਰ ਹੋਣਾ ਸੀ
 εἰς ἄφεσιν ἁμαρτιῶν
 (ਮੂਲ ਵਿਚ ਪਾਪਾਂ ਦੀ ਮਾਫ਼ੀ ਲਈ)।

ਰਸੂਲਾਂ ਦੇ ਕੰਮ 2:38: ਤੋਬਾ ਅਤੇ ਬਪਤਿਸਮਾ ਹਨ
 εἰς ἄφεσιν τῶν ἁμαρτιῶν ὑμῶν
 (ਮੂਲ ਵਿਚ, ਆਪਣੇ ਪਾਪਾਂ ਦੀ ਮਾਫ਼ੀ ਲਈ)।

ਬਾਈਬਲ ਦੀ ਵਿਆਖਿਆ ਕਰਨ ਦਾ ਇਕ ਮੂਲ ਸਿਧਾਂਤ ਇਹ ਹੈ ਕਿ ‘ਵਾਹ ਲਗਦਿਆਂ ਕਿਸੇ ਆਇਤ ਨੂੰ ਉਹਦੇ ਸਰਲ, ਸਧਾਰਣ, ਸੁਭਾਵਕ ਅਰਥ ਵਿਚ ਹੀ ਲਵੋ।’ ਇੱਥੇ 2:38 ਦਾ ‘ਸਰਲ, ਸਧਾਰਣ ਅਤੇ ਸੁਭਾਵਕ ਅਰਥ’ ਇਹ ਹੈ ਕਿ ਤੋਬਾ ਅਤੇ ਬਪਤਿਸਮੇ ਦਾ ਮਕਸਦ ਪਾਪਾਂ ਦੀ ਮਾਫ਼ੀ ਪਾਉਣਾ ਹੈ। ਇਸ ਦੀ ਵਿਆਖਿਆ ਕਿਸੇ ਹੋਰ ਢੰਗ ਨਾਲ ਕਰਨ ਦੀ ‘ਮਜ਼ਬੂਰੀ’ ਤਾਂ ਉਹ ਧਰਮਸ਼ਾਸਤਰੀ ਸੋਚ ਹੋ ਸਕਦੀ ਹੈ ਜਿਸ ਦੇ ਮੁਤਾਬਕ ਛੁਟਕਾਰੇ ਦੀ ਯੋਜਨਾ ਵਿਚ ਬਪਤਿਸਮੇ ਦਾ ਕੋਈ ਯੋਗਦਾਨ ਨਹੀਂ ਹੈ।

ਹੋਰ ਵੀ ਕਈ ਵਾਕ ਧਿਆਨ ਦੇਣ ਯੋਗ ਹਨ ਜਿਨ੍ਹਾਂ ਨਾਲ ਪ੍ਰਮੋਸ਼ਵਰ ਦੀ ਯੋਜਨਾ ਵਿੱਚੋਂ ਬਪਤਿਸਮੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,³³ ਪਰ ਅਸੀਂ ਇਸ ਵਿਸ਼ੇ ਤੇ ਕਾਫ਼ੀ ਗੱਲ ਕਰ ਚੁੱਕੇ ਹਾਂ। ਜਦ ਪਤਰਸ ਨੇ ਆਪਣੇ ਸੁਣਨ ਵਾਲਿਆਂ ਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਨੇ ਅੱਜ ਦੇ ਕੁਝ ਸੁਣਨ ਵਾਲਿਆਂ ਵਾਂਗ ਨਾ ਤਾਂ ਝਿਜਕ ਵਿਖਾਈ, ਨਾ ਟਾਲ ਮਟੋਲ ਕੀਤੀ, ਅਤੇ ਨਾ ਹੀ ਇਸ ਗੱਲ ਤੇ ਬਹਿਸ ਕੀਤੀ ਕਿ ਬਪਤਿਸਮਾ ਲੈਣਾ ਜ਼ਰੂਰੀ ਕਿਉਂ ਹੈ। ਸਗੋਂ ‘ਉਨ੍ਹਾਂ ਨੇ (ਤਿੰਨ ਹਜ਼ਾਰ ਲੋਕਾਂ ਨੇ) ਖੁਸ਼ੀ ਨਾਲ ਵਚਨ ਨੂੰ ਮੰਨ ਕੇ ਬਪਤਿਸਮਾ ਲਿਆ!’

ਓਸੇ ਵੇਲੇ ਮਸੀਹ ਦੀ ਗੱਲ ਮੰਨ ਕੇ (2:41)

ਅਸੀਂ ਅਜੇ ਆਇਤ 41 ਦਾ ਆਖ਼ਰੀ ਹਿੱਸਾ ਨਹੀਂ ਵੇਖਿਆ: ‘ਓਸੇ ਦਿਨ ਤਿੰਨ ਕੁ ਹਜ਼ਾਰ ਜਣੇ ਉਨ੍ਹਾਂ ਵਿਚ ਰਲ ਗਏ।’ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਕੀ ਕਰਨਾ ਹੈ ਤਾਂ ਉਨ੍ਹਾਂ ਨੇ ਉਹ ਓਸੇ ਵੇਲੇ ਕੀਤਾ। ਉਨ੍ਹਾਂ ਦੀਆਂ ਜਾਨਾਂ ਦਾਅ ਤੇ ਲੱਗੀਆਂ ਹੋਈਆਂ ਸਨ; ਤੱਕੜੀ ਵਿਚ ਅਨੰਤਕਾਲ ਦਾ ਸਮਾਂ ਲਟਕ ਰਿਹਾ ਸੀ। ਉਨ੍ਹਾਂ ਨੇ ਆਪਣੇ ਪ੍ਰਭੂ ਦੀ ਗੱਲ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮੰਨ ਲਈ। ਜਦ ਤੁਹਾਨੂੰ ਪਤਾ ਲੱਗ ਜਾਵੇ ਕਿ ਕੀ ਕਰਨਾ ਚਾਹੀਦਾ ਹੈ, ਤਾਂ ਉਸ ਨੂੰ ਟਾਲਣ ਦੀ ਕੋਸ਼ਿਸ਼ ਨਾ ਕਰੋ!

ਮਸੀਹ ਦੀ ਕਲੀਸੀਆ ਵਿਚ ਮਿਲਾਏ ਜਾ ਕੇ (2:41, 47)

ਆਇਤ 41 ਨੂੰ ਛੱਡਣ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਇਸ ਨੂੰ ਰੇਖਾਂਕਿਤ ਕਰ ਲਈਏ ਕਿ ਜਿਨ੍ਹਾਂ ਨੇ ਬਪਤਿਸਮਾ ਲਿਆ ਉਨ੍ਹਾਂ ਦਾ ਕੀ ਹੋਇਆ: ‘... ਅਤੇ ਓਸੇ ਦਿਨ ਤਿੰਨ ਕੁ ਹਜ਼ਾਰ ਜਣੇ ਉਨ੍ਹਾਂ ਵਿਚ ਰਲ ਗਏ।’³⁴ ਆਇਤ 47 ਕਹਿੰਦੀ ਹੈ ਕਿ ‘... ਪ੍ਰਭੂ ਦਿਨੋਂ ਦਿਨ ਉਨ੍ਹਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿਚ ਰਲਾਉਂਦਾ ਸੀ।’ ਕਿੰਗ ਜੇਮਸ ਵਾਲੇ ਅਨੁਵਾਦ ਵਿਚ ਪੱਛਮੀ ਲਿਖਤ ਦੀ ਨਕਲ ਕਰਕੇ ਲਿਖਿਆ ਗਿਆ ਹੈ, ‘ਜਿਹੜੇ ਬਚਾਏ ਜਾਂਦੇ ਸਨ ਪ੍ਰਭੂ ਉਨ੍ਹਾਂ ਨੂੰ ਹਰ ਰੋਜ਼ ਚਰਚ (ਕਲੀਸੀਆ) ਵਿਚ ਮਿਲਾ ਦਿੰਦਾ ਸੀ।’ ‘ਕਲੀਸੀਆ’ ਸ਼ਬਦ ਬਹੁਤ ਸਾਰੇ ਅਨੁਵਾਦਾਂ ਵਿਚ ਨਹੀਂ ਮਿਲਦਾ ਪਰ ਸੰਦਰਭ ਤੋਂ ਇਸ ਗੱਲ ਦੀ ਤਸਦੀਕ ਹੋ ਜਾਂਦੀ ਹੈ ਕਿ ਬਚਾਏ ਗਏ ਲੋਕ ਕਲੀਸੀਆ ਵਿਚ ਹੀ ਮਿਲਾਏ ਜਾਂਦੇ ਸਨ। ਇਕ ਟੀਕਾਕਾਰ ਨੇ ਇਹੀ ਕਿਹਾ, ‘ਇਸ ਹਿੱਸੇ ਦਾ ਨਿਚੋੜ ਲੂਕਾ ਇਹੀ ਕਹਿ ਕੇ ਕੱਢਦਾ ਹੈ ਕਿ ਨਵੇਂ ਬਣਨ

ਵਾਲੇ ਮਸੀਹੀਆਂ ਨੂੰ ਪ੍ਰਭੂ ਕਲੀਸੀਆ ਵਿਚ ਹੀ ਮਿਲਾਉਂਦਾ ਹੈ।’

ਪਤਰਸ ਵੱਲੋਂ ਯਿਸੂ ਦਾ ਇਕਰਾਰ ਕਰਨ ਤੇ (ਮੱਤੀ 16: 16) ਯਿਸੂ ਨੇ ਉਸ ਨੂੰ ‘ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਣ ਦਾ ਵਾਅਦਾ ਕੀਤਾ ਸੀ’ (ਮੱਤੀ 16: 19)। ਯਾਨੀ ਯਿਸੂ ਨੇ ਵਾਅਦਾ ਕੀਤਾ ਸੀ ਕਿ ਰਾਜ/ਕਲੀਸੀਆ ਦੇ ਦਰਵਾਜ਼ੇ ਖੋਲ੍ਹ ਕੇ ਲੋਕਾਂ ਨੂੰ ਸਭ ਤੋਂ ਪਹਿਲਾਂ ਪ੍ਰਵੇਸ਼ ਪਤਰਸ ਨੇ ਹੀ ਕਰਵਾਉਣਾ ਸੀ। ਪੈਂਟੀਕਾਸਟ ਵਾਲੇ ਦਿਨ ਇਹੀ ਹੋਇਆ। ਪਤਰਸ ਨੇ ਲੋਕਾਂ ਨੂੰ ਕਲੀਸੀਆ ਵਿਚ ਆਉਣ ਦੀਆਂ ਸ਼ਰਤਾਂ ਦੱਸੀਆਂ ਅਤੇ ਦਿਆਲੂ ਪ੍ਰਮੋਸ਼ਵਰ ਦੀ ਇਸ ਪੇਸ਼ਕਸ਼ ਦਾ ਫ਼ਾਇਦਾ ਤਿੰਨ ਹਜ਼ਾਰ ਲੋਕਾਂ ਨੇ ਉਠਾਇਆ। ਜਦ ਉਨ੍ਹਾਂ ਨੇ ਬਪਤਿਸਮਾ ਲਿਆ ਤਾਂ ਉਹ ਬਚਾਏ ਗਏ; ਬਚਾਏ ਜਾਣ ਦੇ ਬਾਅਦ ਪ੍ਰਮੋਸ਼ਵਰ ਨੇ ਉਨ੍ਹਾਂ ਨੂੰ ਕਲੀਸੀਆ ਵਿਚ ਮਿਲਾ ਲਿਆ।

4.1 ਅਤੇ 4.7 ਆਇਤਾਂ ‘ਚੋਂ ਬਹੁਤ ਡੂੰਘੀਆਂ ਸੱਚਾਈਆਂ ਪਤਾ ਲਗ ਸਕਦੀਆਂ ਹਨ। ਪਹਿਲੀ ਇਹ ਕਿ ਸਾਡੇ ਕੋਲ ਕਲੀਸੀਆ ਦੀ ਅਸਾਨ ਜਿਹੀ (ਪਰ ਗੂੜ੍ਹ) ਪਰਿਭਾਸ਼ਾ ਹੈ: *ਕਲੀਸੀਆ ਬਚਾਏ ਹੋਏ ਲੋਕਾਂ ਦੀ ਜਮਾਤ ਹੈ* ਜਿਨ੍ਹਾਂ ਨੂੰ ਯਿਸੂ ਦੇ ਲਹੂ ਰਾਹੀਂ ਬਚਾਇਆ ਗਿਆ ਹੈ। ਆਮ ਤੌਰ ਤੇ ਲੋਕ ਕਲੀਸੀਆ ਦੀ ਮੈਂਬਰਸ਼ਿਪ ਅਤੇ ਬਚਾਏ ਜਾਣ ਦੀਆਂ ਦੋ ਵੱਖਰੀਆਂ ਵੱਖਰੀਆਂ ਗੱਲਾਂ ਕਰਦੇ ਹਨ।⁵ ਪਰ ਇਨ੍ਹਾਂ ਦੋ ਆਇਤਾਂ ਦੇ ਮੁਤਾਬਿਕ ਦੋਹਾਂ ਦਾ ਇੱਕੋ ਅਰਥ ਹੈ!

ਫੇਰ, ਇਹ ਆਇਤਾਂ ਦੱਸਦੀਆਂ ਹਨ ਕਿ ਕਲੀਸੀਆ ਵਿਚ ਅਸੀਂ ਆਪਣੀ ਇੱਛਾ ਨਾਲ ‘ਪ੍ਰਵੇਸ਼’ ਨਹੀਂ ਕਰਦੇ ਅਰਥਾਤ ਕਲੀਸੀਆ ਦੀ ਮੈਂਬਰਸ਼ਿਪ ਨਹੀਂ ਲੈਂਦੇ; ਸਗੋਂ ਪ੍ਰਭੂ ਸਾਨੂੰ ਕਲੀਸੀਆ ਵਿਚ ‘ਰਲਾਉਂਦਾ’ ਹੈ। ਭਲਾ ਇਹ ਸ਼ਬਦੀ ਅਰਥ ਕੱਢਣ ਵਾਲੀ ਗੱਲ ਹੈ? ਨਹੀਂ, ਇਸ ਤੇ ਤਾਂ ਪੂਰਾ ਬਾਈਬਲ ਦਾ ਸਿਧਾਂਤ ਅਧਾਰਤ ਹੈ। ਜਦ ਮੈਂ ਕਿਸੇ ਸੰਗਠਨ ਵਿਚ ‘ਸ਼ਾਮਲ ਹੁੰਦਾ ਹਾਂ’ ਭਾਵ ਉਸ ਦੀ ਮੈਂਬਰਸ਼ਿਪ ਲੈਂਦਾ ਹਾਂ ਤਾਂ ਇਹ ਸਭ ਕਰਨ ਵਾਲਾ ਮੈਂ ਹੁੰਦਾ ਹਾਂ। ਕੁਝ ਸ਼ਰਤਾਂ ਪੂਰੀਆਂ ਕਰਨ ਦੇ ਬਾਅਦ ਮੈਨੂੰ ਉਸ ਸੰਗਠਨ ਦਾ ਮੈਂਬਰ ਬਣਨ ਦਾ ਹੱਕ ਮਿਲ ਜਾਂਦਾ ਹੈ। ਪਰ ਮੈਨੂੰ ਪ੍ਰਭੂ ਦੀ ਕਲੀਸੀਆ ਦਾ ਮੈਂਬਰ ਬਣਨ ਦਾ ਹੱਕ ਨਹੀਂ ਮਿਲ ਸਕਦਾ। ਕਲੀਸੀਆ ਤਾਂ ਬਚਾਏ ਹੋਏ ਲੋਕਾਂ ਦੀ ਦੇਹ ਹੈ। ਮੈਂ ਤਾਂ ਆਪਣੇ ਆਪ ਨੂੰ ਬਚਾਅ ਨਹੀਂ ਸਕਦਾ ਹਾਂ ਇਸ ਲਈ ਮੈਂ ਆਪਣੇ ਆਪ ਉਹ ਦੀ ਦੇਹ ਦਾ ਮੈਂਬਰ ਨਹੀਂ ਸਣ ਸਕਦਾ। ਜਿਹੜਾ ਮੈਨੂੰ ਆਪਣੀ ਕਿਰਪਾ ਨਾਲ ਬਚਾਉਂਦਾ ਹੈ ਉਹੀ ਮੈਨੂੰ ਉਸ ਦੇਹ ਦਾ ਮੈਂਬਰ ਜਾਂ ਅੰਗ ਬਣਾਉਂਦਾ ਹੈ।⁶ (ਮੈਨੂੰ ਇਹ ਵਿਚਾਰ ਚੰਗਾ ਲਗਦਾ ਹੈ: *ਖੁਦਾਰਲਾਉਂਦਾ ਹੈ; ਅਸੀਂ ਸਵਾਗਤ ਕਰਦੇ ਹਾਂ!*)

4.1 ਅਤੇ 4.7 ਆਇਤਾਂ ‘ਚੋਂ ਹੋਰ ਵੀ ਕਈ ਸੱਚਾਈਆਂ ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਮੈਂ ਇਸ ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਜਦ ਅਸੀਂ ਬਾਈਬਲ ਮੁਤਾਬਕ ਬਪਤਿਸਮਾ ਲੈਂਦੇ ਹਾਂ ਤਾਂ ਅਸੀਂ ਉਸ ਰੂਹਾਨੀ ਸੰਗਤੀ ਦੇ ਮੈਂਬਰ ਬਣ ਜਾਂਦੇ ਹਾਂ ਜਿਸ ਨੂੰ ‘ਕਲੀਸੀਆ’ ਆਖਦੇ ਹਨ। ਖੁਦਾ ਦੀ ਇੱਛਾ ਸਾਨੂੰ ਰੂਹਾਨੀ ‘ਇਕਾਂਤਵਾਸੀ’ ਬਣਾਉਣ ਦੀ ਨਹੀਂ। ਕਦੇ ਨਾ ਕਦੇ ਸਾਨੂੰ ਲੋੜ ਪੈਂਦੀ ਹੈ ਕਿ ਕੋਈ ਆ ਕੇ ਸਾਨੂੰ ਸਹਾਰਾ ਦੇਵੇ। ਕਲੀਸੀਆ ਬਣਾਕੇ ਖੁਦਾ ਨੇ ਇਕ ਦੂਜੇ ਨੂੰ ਸਹਾਰਾ ਦੇਣ ਵਾਲਾ ਸਮੂਹ ਮੁਹੱਈਆ ਕਰਵਾ ਦਿੱਤਾ!³⁷

ਬਚਾਏ ਜਾਣ ਦੇ ਬਾਰੇ, ਸਾਡਾ ਅਤੀਤ, ਵਰਤਮਾਨ ਅਤੇ ਭਵਿੱਖ ਦੇ ਨਾਲ ਚੰਗਾ ਸਬੰਧ ਹੋਣਾ ਜ਼ਰੂਰੀ ਹੈ: *ਅਤੀਤ* ਵਿਚ ਕੀਤੇ ਪਾਪਾਂ ਦੀ ਪੀੜ ਸਾਡੇ ਨਾਲ ਹੈ; ਪਤਾ ਨਹੀਂ ਭਵਿੱਖ ਵਿਚ ਸਾਡੇ ਅੰਦਰ ਤਾਕਤ ਹੋਵੇਗੀ ਵੀ ਜਾਂ ਨਹੀਂ; ਵਰਤਮਾਨ ਵਿਚ ਸਾਡੇ ਸਾਹਮਣੇ ਉਨ੍ਹਾਂ ਰੂਹਾਨੀ


ਚੁਣੌਤੀਆਂ ਦਾ ਡਰ ਹੈ ਜੋ ਸਾਡੇ ਉੱਤੇ ਕਾਬੂ ਪਾਉਣਾ ਚਾਹੁੰਦੀਆਂ ਹਨ। ਖੁਦਾ ਨੇ ਸਾਡੀ ਹਰ ਲੋੜ ਨੂੰ ਪਹਿਲਾਂ ਹੀ ਜਾਣ ਲਿਆ ਸੀ। ਤੌਬਾ ਕਰਨ ਵਾਲੇ ਇਕ ਵਿਸ਼ਵਾਸੀ ਦੇ ਰੂਪ ਵਿਚ ਜਦ ਅਸੀਂ ਬਪਤਿਸਮਾ ਲੈਂਦੇ ਹਾਂ ਤਾਂ ਖੁਦਾ ਅਤੀਤ ਵਿਚ ਕੀਤੇ, ਸਾਡੇ ਹਰੇਕ ਪਾਪ ਨੂੰ ਮਾਫ਼ ਕਰਕੇ ਸੰਭਲਣ ਲਈ ਸਾਡੀ ਮਦਦ ਕਰਦਾ ਹੈ (2:38)। ਉਹ ਆਪਣਾ ਆਤਮਾ ਦੇ ਕੇ ਸਾਡੀ ਮਦਦ ਕਰਦਾ ਹੈ ਤਾਂ ਜੋ ਉਸ ਨੂੰ ਪਾ ਕੇ ਅਸੀਂ ਭਵਿੱਖ ਵਿਚ ਸੰਭਲ ਸਕੀਏ (2:38): ਉਹ ਵਰਤਮਾਨ ਵਿਚ ਆਪਣੇ ਪਰਿਵਾਰ ਦਾ ਜਿਸ ਨੂੰ ਕਲੀਸੀਆ ਆਖਦੇ ਹਨ ਪਿਆਰਾ ਮੈਂਬਰ ਬਣਾ ਕੇ ਸੰਭਲੇ ਰਹਿਣ ਵਿਚ ਸਾਡੀ ਮਦਦ ਕਰਦਾ ਹੈ (2:41, 47)।^{੧੪}

ਸਾਰ

ਪੈਂਟੀਕਾਸਟ ਵਾਲੇ ਦਿਨ, ਭੀੜ ਵਿਚ ਦੋ ਤਰ੍ਹਾਂ ਦੇ ਲੋਕ ਸਨ: ਇਕ ਉਹ ਸਨ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਅਤੇ ਦੂਜੇ ਉਹ ਸਨ ਜਿਨ੍ਹਾਂ ਨੇ ਉਸ ਨੂੰ ਗ੍ਰਹਿਣ ਨਹੀਂ ਕੀਤਾ; ਯਿਸੂ ਨੂੰ ਆਪਣੀ ਜ਼ਿੰਦਗੀ ਦੇਣ ਵਾਲੇ ਅਤੇ ਉਹ ਜਿਹੜੇ ਆਪਣੀ ਜ਼ਿੰਦਗੀ ਦੇਣ ਲਈ ਤਿਆਰ ਨਹੀਂ ਸਨ; ਦੂਜੇ ਸ਼ਬਦਾਂ ਵਿਚ, ਬਚਾਏ ਜਾਣ ਵਾਲੇ ਅਤੇ ਨਾਸ਼ ਹੋਣ ਵਾਲੇ! ਕੀ ਤੁਹਾਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ? ਕੀ ਤੁਸੀਂ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਲਿਆ ਹੈ? ਜੇ ਨਹੀਂ, ਤਾਂ ਤੁਸੀਂ ਅੱਜ ਉਨ੍ਹਾਂ ਲੋਕਾਂ ਦੀ ਕਤਾਰ ਵਿਚ ਹੋ ਜਿਨ੍ਹਾਂ ਨੇ ਉਸ ਦਿਨ ਉਸ ਨੂੰ ਗ੍ਰਹਿਣ ਨਹੀਂ ਕੀਤਾ ਸੀ, ਉਹਦੀ ਗੱਲ ਮੰਨਣ ਲਈ ਤਿਆਰ ਨਹੀਂ ਸਨ ਇਸ ਲਈ ਉਹ ਗੁਆਚੇ ਹੋਏ ਸਨ! ਉਸ ਨੂੰ ਗ੍ਰਹਿਣ ਕਰਨ ਵਾਲਿਆਂ ਵਿਚ ਉਸ ਦੀ ਇੱਛਾ ਨੂੰ ਮੰਨਣ ਵਾਲਿਆਂ ਵਿਚ, ਬਚਾਏ ਜਾਣ ਵਾਲਿਆਂ ਵਿਚ ਆਉਣ ਲਈ ਇਕ ਪਲ ਦੀ ਵੀ ਦੇਰ ਨਹੀਂ ਕਰਨੀ ਚਾਹੀਦੀ।


ਵਿਜੁਅਲ-ਏਡ ਨੋਟਸ

ਕਲਾਸ ਦੇ ਮਹੌਲ ਵਿਚ ‘ਤੌਬਾ’ ਬਾਰੇ ਸਮਝਾਉਣ ਲਈ ਮੈਂ ਆਮ ਤੌਰ ਤੇ ਵਿਦਿਆਰਥੀਆਂ ਕੋਲੋਂ ਪੁੱਛਦਾ ਹਾਂ ਕਿ ਉਨ੍ਹਾਂ ਦੇ ਖਿਆਲ ਵਿਚ ਇਸ ਸ਼ਬਦ ਦਾ ਕੀ ਅਰਥ ਹੈ। ਕਈ ਲੋਕ ਇਨ੍ਹਾਂ ਸ਼ਬਦਾਂ ਦਾ ਅਰਥ ‘ਪਾਪ ਲਈ ਦੁੱਖੀ ਹੋਣਾ’ ਜਾਂ ‘ਜ਼ਿੰਦਗੀ ਬਦਲਣਾ’ ਦੱਸਦੇ ਹਨ। ਮੈਂ ਬੋਰਡ ਤੇ ਇਹ ਚਿੱਤਰ ਬਣਾਉਂਦਾ ਹਾਂ:



ਮੇਰੀ ਵਿਆਖਿਆ ਬਹੁਤ ਹੀ ਸਪਸ਼ਟ ਹੈ ਕਿ ਪਾਪ ਦੇ ਕਾਰਨ ਪਛਤਾਵਾ ਜਾਂ ਉਦਾਸੀ, ਆਪਣੇ ਆਪ ਵਿਚ ਤੌਬਾ ਨਹੀਂ ਹੈ, ਸਗੋਂ ਇਸ ਨਾਲ ਤੌਬਾ ਪੈਦਾ ਹੁੰਦੀ ਹੈ। ਫਿਰ ਮੈਂ ਇਹ ਕਹਿੰਦਾ ਹਾਂ ਕਿ ਸਪਸ਼ਟ ਤੌਰ ਤੇ ਜੀਵਨ ਦਾ ਬਦਲਣਾ ਤੌਬਾ ਨਹੀਂ ਹੈ, ਸਗੋਂ ਇਹ ਤੌਬਾ ਦਾ ਫਲ ਹੈ। ਅਸਲ 'ਚ ਤੌਬਾ ਇਨ੍ਹਾਂ ਦੋਹਾਂ ਦੇ ਵਿਚਕਾਰ ਆਉਂਦੀ ਹੈ: ‘ਇਹ (ਪਾਪ ਵੱਲੋਂ)

ਮਨੁੱਜਾਂ ਵਿਹਾਰ ਦਾ ਬਦਲਣਾ ਹੈ।' ਇਹ ਸਭ ਕਹਿਣ ਦੇ ਬਾਅਦ, ਮੈਂ ਇਸ ਚਿੱਤਰ ਦੇ ਆਲੇ ਦੁਆਲੇ ਇਕ ਵੱਡਾ ਸਾਰਾ ਘੇਰਾ ਬਣਾ ਕੇ ਇਹ ਵਿਖਾਉਣ ਲਈ ਉਸ ਉੱਤੇ ਲਿਖ ਦਿੰਦਾ ਹਾਂ "ਤੋਂਬਾ ਕਰੋ!" ਜਦ ਖੁਦਾ ਸਾਨੂੰ ਤੋਂਬਾ ਕਰਨ ਦਾ ਹੁਕਮ ਦਿੰਦਾ ਹੈ (ਲੂਕਾ 13:3; ਆਦਿ) ਤਾਂ ਉਹ ਚਾਹੁੰਦਾ ਹੈ ਕਿ ਇਹ ਸਾਰੀਆਂ ਗੱਲਾਂ ਸਾਡੇ ਮਨਾ ਅਤੇ ਜ਼ਿੰਦਗੀਆਂ ਵਿਚ ਹੋਣ।



ਅਦਾਲਤ ਦੇ ਅਪਰਾਧਕ ਮਾਮਲਿਆਂ ਵਿਚ ਉੱਗਲੀਆਂ ਦੇ ਨਿਸ਼ਾਨ ਪਛਾਣਨ ਲਈ ਕੀਤੀ ਜਾਣ ਵਾਲੀ ਤੁਲਨਾ ਨਾਲ ਸਮਝਾਇਆ ਜਾ ਸਕਦਾ ਹੈ। ਇਕ ਵੱਡੇ ਸਾਰੇ ਗੱਤੇ ਤੇ, ਅੰਗੂਠੇ ਦੇ ਦੋ ਨਿਸ਼ਾਨ ਜੋ ਇੱਕੋ ਜਿਹੇ ਹੋਣ, ਬਣਾਓ (ਜੇ ਫੋਟੋ ਕਾਪੀ ਹੋ ਸਕਦੀ ਹੋਵੇ ਤਾਂ ਇੰਕਪੈਡ ਨਾਲ ਆਪਣੇ ਅੰਗੂਠੇ ਦਾ ਨਿਸ਼ਾਨ ਲੈ ਕੇ ਉਸ ਦੀ ਫੋਟੋ ਕਾਪੀ ਵੱਡੀ ਕਰ ਲਵੋ)। ਦੂਜੇ ਗੱਤੇ ਤੇ, ਦਿੱਤੀਆਂ ਗਈਆਂ ਆਇਤਾਂ ਦੀ ਯੂਨਾਨੀ ਲਿਖਤ ਦੀ ਪ੍ਰਤੀ (ਮੱਤੀ 26:28; ਰਸੂਲਾਂ ਦੇ ਕੰਮ 2:38; ਲੂਕਾ 24:47) ਐਨੀ ਵੱਡੀ ਕਰ ਲਵੋ ਜਿਸ ਨਾਲ ਸਾਰੀ ਜਮਾਤ ਵਿਚ ਇਸ ਨੂੰ ਪੜ੍ਹਿਆ ਜਾ ਸਕੇ।

ਟਿੱਪਣੀਆਂ

¹ਅਧਿਆਇ ਦੇ ਸਿਰਲੇਖ ਦੇ ਰੂਪ ਵਿਚ "ਤਿੰਨ ਹਜ਼ਾਰ ਕਿਵੇਂ ਬਚਾਏ ਗਏ!" ਦੀ ਵਰਤੋਂ ਕੀਤੀ ਜਾਣ ਤੋਂ ਪਹਿਲਾਂ ਪੁਆਇੰਟ "ਮਸੀਹ ਦਾ ਵਚਨ ਸੁਣ ਕੇ" (2:14-36) ਹੋ ਸਕਦਾ ਹੈ। ²ਲਿਖਤ ਇਹ ਨਹੀਂ ਕਹਿੰਦੀ ਕਿ "ਤਦ ਪਵਿੱਤਰ ਆਤਮਾ ਪਾਉਣ ਵਾਲਿਆਂ ਦੇ ਦਿਲ ਛਿੱਦ ਗਏ" ਸਗੋਂ ਇਹ ਕਹਿੰਦੀ ਹੈ ਕਿ "ਸੁਣਨ ਵਾਲਿਆਂ ਦੇ ਦਿਲ ਛਿੱਦ ਗਏ।" ਪਵਿੱਤਰ ਆਤਮਾ ਰਸੂਲਾਂ ਦੇ ਪ੍ਰਚਾਰ ਰਾਹੀਂ ਆਪਣੇ ਵਚਨ (ਅਫਸੀਆਂ 6:17) ਦੀ ਤਲਵਾਰ ਚਲਾ ਰਿਹਾ ਸੀ। ³ਅਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਖੁਦਾ ਨੇ ਬਗੈਰ ਕਿਸੇ ਦੀ ਮਰਜ਼ੀ ਨੂੰ ਪ੍ਰਭਾਵਿਤ ਕੀਤੇ ਕਿਵੇਂ ਪਹਿਲਾਂ ਹੀ ਜਾਣ ਕੇ ਦੱਸ ਦਿੱਤਾ। ਜ਼ਾਹਰ ਹੈ ਕਿ ਯਹੂਦੀਆਂ ਨੂੰ ਸਾਡੇ ਵਾਂਗ ਕੋਸ਼ਿਸ਼ ਨਹੀਂ ਕਰਨੀ ਪਈ ਹੋਵੇਗੀ। ਪਤਰਸ ਨੇ ਉਨ੍ਹਾਂ ਨੂੰ ਕਹਿ ਦਿੱਤਾ ਸੀ ਕਿ ਯਿਸੂ ਨੂੰ "ਠਹਿਰਾਈ ਹੋਈ ਮੱਤ ਅਤੇ ਅਰੰਮ ਗਿਆਨ ਦੇ ਅਨੁਸਾਰ" ਸਲੀਬ ਚੜ੍ਹਾਇਆ ਗਿਆ ਸੀ (ਆਇਤ 23), ਪਰ ਉਹਦੇ ਸੁਣਨ ਵਾਲਿਆਂ ਨੂੰ ਪਤਾ ਸੀ ਕਿ ਐਨਾ ਜਾਣਨ ਨਾਲ ਹੀ ਉਨ੍ਹਾਂ ਦੇ ਅਪਰਾਧ ਦੇ ਦੋਸ਼ ਤੋਂ ਰਾਹਤ ਨਹੀਂ ਮਿਲ ਸਕਦੀ (ਆਇਤ 37)। (ਜੇ ਮਿਲ ਸਕਦੀ ਹੁੰਦੀ ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਜਵਾਬ ਦੇਣਾ ਸੀ, "ਤੁਹਾਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਜੋ ਕੁਝ ਹੋਇਆ ਉਹ ਸਭ ਤੁਹਾਡੇ ਵੱਸੋਂ ਬਾਹਰ ਸੀ!") ⁴ਧਿਆਨ ਦਿਓ ਕਿ ਪਤਰਸ ਨੇ "ਇਸਰਾਏਲ ਦੇ ਸਾਰੇ ਘਰਾਣੇ" ਨੂੰ ਸੰਬੋਧਿਤ ਕਰਕੇ ਕਿਹਾ ਕਿ "ਓਸੇ ਯਿਸੂ ਨੂੰ ਜਿਸ ਨੂੰ ਤੁਸਾਂ ਸਲੀਬ ਚੜ੍ਹਾ ਦਿੱਤਾ।" ਆਪਣੀ ਗੱਲ ਦੇ ਅਖੀਰ ਵਿਚ ਪਤਰਸ ਨੇ ਉਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਹੀ ਅਜਿਹਾ ਕਿਹਾ ਹੋਵੇਗਾ; ਪਰ "ਇਸਰਾਏਲ ਦਾ ਸਾਰਾ ਘਰਾਣਾ" ਆਖ ਕੇ ਉਹ ਉਨ੍ਹਾਂ ਸਭਨਾਂ ਤੇ ਯਿਸੂ

ਦੇ ਮਸੀਹ ਹੋਣ ਨੂੰ ਰੱਦਣ ਦਾ ਇਲਜ਼ਾਮ ਲਾ ਰਿਹਾ ਸੀ।⁵ ਅਰਥਾਵਲੀ ਵਿਚ ਵੇਖੋ ‘‘ਤੋਂਬਾ।’’⁶ ਰਸੂਲਾਂ ਨੇ ਪਾਣੀ ਦੇ ਬਪਤਿਸਮੇ ਦਾ ਹੁਕਮ ਦਿੱਤਾ ਸੀ (10:47, 48)।⁷ ਉਦਾਹਰਣ ਲਈ, ਗੈਰ ਕੌਮਾਂ ਵਿੱਚੋਂ ਜੋ ਲੋਕ ਯਹੂਦੀ ਧਰਮ ਨੂੰ ਕਬੂਲ ਕਰਨਾ ਚਾਹੁੰਦੇ ਸਨ ਉਨ੍ਹਾਂ ਲਈ ਹੋਰ ਸ਼ਰਤਾਂ ਨੂੰ ਪੂਰਾ ਕਰਨ ਦੇ ਇਲਾਵਾ ਰਵਾਇਤੀ ਸਮਾਰੋਹ ਵਿਚ ਡੁਬਕੀ ਲੈਣਾ ਜ਼ਰੂਰੀ ਹੁੰਦਾ ਸੀ।⁸ ਮੱਤੀ 3:6; ਯੂਹਨਾ 3:23. ਯਿਸੂ ਨੇ ਇਕ ਵਾਰ ‘‘ਯਿਸੂ ਮਸੀਹ’’ ਸ਼ਬਦ ਵਰਤਿਆ ਸੀ (ਯੂਹਨਾ 17:3); ਉਹਦੇ ਇਲਾਵਾ ਬਾਈਬਲ ਵਿਚ ਪਹਿਲੀ ਵਾਰ ਇਹ ਸ਼ਬਦ ਇੱਥੇ ਹੀ ਮਿਲਦਾ ਹੈ।¹⁰ ਅਸੀਂ ਅਕਸਰ ਆਖਦੇ ਹਾਂ ਕਿ ‘‘ਮਸੀਹ ਦੇ ਨਾਮ ਨਾਲ’’ ਬਪਤਿਸਮਾ ਦੇਣ ਤੋਂ ਭਾਵ ‘‘ਉਹਦੇ ਇਖ਼ਤਿਆਰ ਨਾਲ’’ ਦੇਣਾ ਹੈ। ਮਸੀਹ ਦੇ ‘‘ਨਾਮ ਨਾਲ’’ ਵਿਚ ਉਹਦੀ ਸ਼ਕਤੀ ਜਾਂ ਇਖ਼ਤਿਆਰ ਸ਼ਾਮਲ ਹੈ (4:7 ਵੇਖੋ, ਜਿੱਥੇ ‘‘ਸ਼ਕਤੀ’’ ਅਤੇ ‘‘ਨਾਮ’’ ਨੂੰ ਅਦਲ ਬਦਲ ਕੇ ਵਰਤਿਆ ਗਿਆ ਹੈ)। ਨਾਮ ਵਿਚ ਉਹਦੇ ਇਖ਼ਤਿਆਰ ਤੋਂ ਵਧ ਕੇ ਹੈ, ਭਾਵ ਇਸ ਵਿਚ ਉਹ ਸਭ ਕੁਝ ਆ ਜਾਂਦਾ ਹੈ ਜੋ ਉਹ ਸੀ।

¹¹ ਕੁਝ ਆਰੰਭਿਕ ਹੱਥਲਿਖਤਾਂ ਵਿਚ *en* (‘‘ਵਿਚ’’) ਹੈ, ਪਰ ਜ਼ਿਆਦਾਤਰ ਵਿਚ *epi* (‘‘ਉੱਤੇ’’) ਜਾਂ ‘‘ਉੱਪਰ’’) ਹੈ। ਪ੍ਰਮਾਣਕ ਯੂਨਾਨੀ ਲਿਖਤ ਜਿਹਦੀ ਵਰਤੋਂ ਅੱਜ ਹੁੰਦੀ ਹੈ, ਵਿਚ *epi* ਹੈ।¹² ਪਤਰਸ ਵੱਲੋਂ ਦੱਸਿਆ ਗਈਆਂ ਸ਼ਰਤਾਂ ਨੂੰ ਪੂਰਾ ਕਰਕੇ ਉਨ੍ਹਾਂ ਨੇ ਵਫ਼ਾਦਾਰੀ ਬਦਲਣ ਦਾ ਸੰਕੇਤ ਦਿੱਤਾ, ਪਰ ਆਇਤ 21 ਵਿਚ ‘‘ਦਾ ਨਾਮ ਲਵੋਗਾ’’ ਅਤੇ ਆਇਤ 38 ਵਿਚ ‘‘ਦੇ ਨਾਮ ਉੱਤੇ’’ ਉਨ੍ਹਾਂ ਵੱਲੋਂ ਬਪਤਿਸਮਾ ਲੈਣ ਤੋਂ ਪਹਿਲਾਂ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਦੇ ਜ਼ਬਾਨੀ ਇਕਰਾਰ ਤੇ ਵੱਧ ਜ਼ੋਰ ਦਿੱਤਾ ਗਿਆ ਹੈ। ਜਿਵੇਂ ਅਧਿਆਇ 8 ਦਾ ਅਧਿਐਨ ਕਰਦਿਆਂ ਅਸੀਂ ਵੇਖਾਂਗੇ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਯਿਸੂ ਵਿਚ ਵਿਸ਼ਵਾਸ ਦਾ ਇਕਰਾਰ ਕਰਨਾ ਮੁਢਲੀ ਕਲੀਸੀਆ ਦੀ ਰਵਾਇਤ ਸੀ।¹³ ‘‘ਨਾਮ ਲਵੋਗਾ’’ ਦਾ ਅਨੁਵਾਦ ਮਿਸ਼ਰਤ ਯੂਨਾਨੀ ਸ਼ਬਦ ਤੋਂ ਕੀਤਾ ਗਿਆ ਹੈ ਜਿਹਦਾ ਅਰਥ ‘‘ਨਾਮ ਸੱਦਣਾ’’ ਹੈ। ਇਸ ਆਇਤ ਵਿਚ ਇਹ ਦਰਮਿਆਨੀ ਸੁਰ ਵਿਚ ਹੈ ਜਿਸ ਦਾ ਅਰਥ ‘‘ਮਦਦ ਲਈ ਸੱਦਣਾ’’ ਹੋ ਸਕਦਾ ਹੈ।¹⁴ ਬਪਤਿਸਮਾ ਲੈਣ ਵਾਲਿਆਂ ਲਈ ਇਹ ਅਹਿਸਾਸ ਕਰਨਾ ਜ਼ਰੂਰੀ ਹੈ ਕਿ ਉਹ ‘‘ਸਿਰਫ਼ ਹੁਕਮ ਦਾ ਪਾਲਣਾ’’ ਹੀ ਨਹੀਂ ਕਰ ਰਹੇ ਸਗੋਂ ਜ਼ਿੰਦਗੀ ਭਰ ਯਿਸੂ ਦੇ ਪਿੱਛੇ ਚੱਲਣ ਲਈ ਆਪਣੇ ਆਪ ਨੂੰ ਸਮਰਪਤ ਕਰ ਰਹੇ ਹਨ।¹⁵ 11:17 ਵੀ ਵੇਖੋ, ਜਿੱਥੇ ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ‘‘ਦਾਤਾ’’ ਕਿਹਾ ਗਿਆ ਹੈ।¹⁶ ਉਸ ਵੇਲੇ ਰਸੂਲਾਂ ਨੇ ਸੱਤ ਬੰਦਿਆਂ ਉੱਤੇ ਹੱਥ ਰੱਖੇ ਸਨ ਅਤੇ ਉਨ੍ਹਾਂ ਨੂੰ ਮੋਅਜਜ਼ੇ ਕਰਨ ਦੀ ਸ਼ਕਤੀ ਦਿੱਤੀ ਸੀ (6:6, 8; 8:6)।¹⁷ ਪਵਿੱਤਰ ਆਤਮਾ ਬਾਰੇ ਬਹੁਤੀ ਜਾਣਕਾਰੀ ਸਾਨੂੰ ਨਵੇਂ ਨੇਮ ਤੋਂ ਹੀ ਮਿਲਦੀ ਹੈ।¹⁸ ਯਿਸੂ ਨੇ ਪਵਿੱਤਰ ਆਤਮਾ ਬਾਰੇ ਚੇਲਿਆਂ ਨੂੰ ਦੱਸਿਆ ਸੀ ਪਰ ਆਮ ਲੋਕਾਂ ਨੂੰ ਪਵਿੱਤਰ ਆਤਮਾ ਬਾਰੇ ਬਹੁਤ ਕੁਝ ਸਿਖਾਇਆ ਗਿਆ।¹⁹ ਪਵਿੱਤਰ ਆਤਮਾ ਮਸੀਹੀ ਲੋਕਾਂ ਦੀ ਮਦਦ ਕਿਵੇਂ ਕਰ ਸਕਦਾ ਹੈ ਉੱਤੇ ਅਧਿਐਨ ਪ੍ਰਭਾਵਸ਼ਾਲੀ ਹੈ।²⁰ ਪਤਰਸ ਨੇ ਇਹ ਸਪਸ਼ਟ ਕੀਤਾ ਕਿ ਉਹਦੇ ਸੁਣਨ ਵਾਲੇ ਗੁਆਚੇ ਹੋਏ ਸਨ।

²¹ ਖ਼ੁਦਾ ਲੋਕਾਂ ਨੂੰ ਖੁਸ਼ਬਖ਼ਰੀ ਦੇ ਰਾਹੀਂ ਸੱਦਦਾ ਹੈ (2 ਥੱਸਲੁਨੀਕੀਆਂ 2:17)।²² ਕਈਆਂ ਨੇ ‘‘ਤੁਹਾਡੇ ਬਾਲਕਾਂ’’ ਵਿਚ ਬੱਚਿਆਂ ਦੇ ਬਪਤਿਸਮੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਪਰ ‘‘ਵਾਅਦਾ’’ ਤਾਂ ਇਹ ਸੀ ਕਿ ਤੋਂਬਾ ਕਰਨ ਅਤੇ ਬਪਤਿਸਮਾ ਲੈਣ ਵਾਲਿਆਂ ਨੂੰ ਪਾਪਾਂ ਦੀ ਮਾਫ਼ੀ ਲਈ ਦਾਨ ਦੇ ਰੂਪ ਵਿਚ ਪਵਿੱਤਰ ਆਤਮਾ ਮਿਲੇਗਾ। ਬਾਲਕ ਨੇ ਕੋਈ ਪਾਪ ਨਹੀਂ ਕੀਤਾ ਜਿਸ ਵਾਸਤੇ ਉਸ ਨੂੰ ਪਛਤਾਉਣਾ ਪਏ, ਇਸ ਲਈ ਉਹ ਤੋਂਬਾ ਨਹੀਂ ਕਰ ਸਕਦਾ। ‘‘ਤੁਹਾਡੇ ਬਾਲਕਾਂ’’ ਦਾ ਸਿੱਧਾ ਮਤਲਬ ਇਹ ਹੈ ਕਿ ਇਹ ਵਾਅਦਾ ਇੱਕੋ ਵਾਰ ਲਈ ਨਹੀਂ ਸੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸੀ।²³ ਉਹ ਮੋਅਜਜ਼ਾ ਰਸੂਲਾਂ ਦੇ ਕੰਮ 10 ਅਧਿਆਇ ਵਾਲੇ ਅਸਮਾਨ ਤੋਂ ਚਾਦਰ ਉਤਰਣ ਦੇ ਦਰਸ਼ਣ ਦਾ ਸੀ। ਅਜੇ ਤਕ ਪਤਰਸ ਨੂੰ ਇਹੀ ਲਗਦਾ ਸੀ ਕਿ ‘‘ਜਿਹੜੇ ਦੂਰ ਹਨ’’ ਤੋਂ ਭਾਵ ਦੂਰ ਦੂਰ ਰਹਿਣ ਵਾਲੇ ਯਹੂਦੀ ਹੀ ਹੈ। ਜੇ ਵਾਕਾਂਸ਼ ਤੋਂ ਭਾਵ ਉਸ ਸਮੇਂ ਵਿਚ ਗੈਰ ਕੌਮਾਂ ਨੂੰ ਸ਼ਾਮਲ ਕਰਨਾ ਵੀ ਹੁੰਦਾ ਤਾਂ ਉਸ ਨੂੰ ਇਹੀ ਲਗਦਾ ਕਿ ਖ਼ੁਦਾ ਗੈਰ ਕੌਮਾਂ ਵਿੱਚੋਂ ਉਦੋਂ ਤਕ ਨਹੀਂ ਸੱਦੇਗਾ ਜਦ ਤਕ ਉਹ ਸੁੰਨਤ ਕਰਾ ਕੇ ਯਹੂਦੀ ਮੁਰੀਦ ਨਹੀਂ ਬਣ ਜਾਂਦੇ।²⁴ ਸਾਡੇ ਕੋਲ ਪਤਰਸ ਦੇ ਉਪਦੇਸ਼ ਦੇ ਸੰਖੇਪ ਰੂਪ ਹਨ।²⁵ ਮੂਲ ਵਿਚ ‘‘ਉਹਨੇ ਮਜ਼ਬੂਤੀ ਨਾਲ ਗਵਾਹੀ ਦਿੱਤੀ।’’ ਦੂਜੇ ਸ਼ਬਦਾਂ ਵਿਚ ਉਹਨੇ ਯਿਸੂ ਦੇ ਜੀ ਉੱਠਣ ਅਤੇ ਇਲਾਹੀ ਹੋਣ ਬਾਰੇ ਵੀ ਦੱਸਿਆ ਜੋ ਕਿ ਰਸੂਲਾਂ ਦੇ ਕੰਮ 2 ਅਧਿਆਇ ਵਿਚ ਲਿਖਿਆ ਨਹੀਂ ਗਿਆ। ਰਸੂਲਾਂ ਦੇ ਕੰਮ ਵਿਚ ਪਤਰਸ ਦੇ ਹੋਰ ਉਪਦੇਸ਼ਾਂ ਵਿਚ ਉਹਦੀ ਗਵਾਹੀ ਤੋਂ ਸਾਨੂੰ ਪਤਾ ਲਗਦਾ ਹੈ ਕਿ ਉਹਨੇ ਕਿਨ੍ਹਾਂ ਵਧੀਕ ਗਵਾਹੀਆਂ ਦੀ ਵਰਤੋਂ ਕੀਤੀ ਹੋਵੇਗੀ।²⁶ ਇੱਥੇ ਯੂਨਾਨੀ ਸ਼ਬਦ ਦਾ ਮੂਲ ਅਰਥ ‘‘ਟੇਢਾ’’ ਹੈ। (ਲੂਕਾ 3:5 ਵਿਚ ਇਹਦੀ ਵਰਤੋਂ ‘‘ਟੇਢਾ’’ ਲਈ ਹੋਈ ਹੈ)। ਇਹੀ ਸ਼ਬਦ ਫ਼ਿਲਿੱਪੀਆਂ 2:15 ਵਿਚ ਵਰਤਿਆ ਗਿਆ ਹੈ ਜਿੱਥੇ ਇਹਦਾ ਅਨੁਵਾਦ ‘‘ਟੇਢਾ’’ ਹੀ ਹੋਇਆ ਹੈ। ਇਹਦਾ ਸਬੰਧ ਯੂਨਾਨੀ ਸ਼ਬਦ ਨਾਲ

ਹੈ ਜਿਹਦਾ ਮੂਲ ਅਰਥ 'ਵਿਗੜਿਆ' ਹੈ। (ਇਨ੍ਹਾਂ ਦੋਹਾਂ ਸ਼ਬਦਾਂ ਦਾ ਆਪਸ ਵਿਚ ਗੂੜਾ ਸਬੰਧ ਹੈ।) ²⁷'ਕੱਬੀ' ਜਾਂ 'ਟੇਢੀ' ਤੋਂ ਭਾਵ ਇਹੀ ਹੈ ਕਿ ਜੇ ਉਨ੍ਹਾਂ ਦੇ ਮਨ ਸਾਫ਼ ਹੁੰਦੇ ਤਾਂ ਉਹ ਯਿਸੂ ਦਾ ਇਨਕਾਰ ਨਾ ਕਰਦੇ ਸਗੋਂ ਉਹਨੂੰ ਕਬੂਲ ਕਰ ਲੈਂਦੇ। ²⁸'ਕੱਬੀ ਪੀੜ੍ਹੀ ਤੋਂ ਬਚਾਓ' ਦਾ ਅਰਥ ਬੁਰਾਈ ਜਾਂ ਉਸ ਦੇ ਨਤੀਜੇ ਤੋਂ ਬਚਾਓ ਹੈ। ਕਈਆਂ ਦਾ ਮੰਨਣਾ ਹੈ ਕਿ ਇਹ ਯਹੂਸਲਮ ਦੀ ਬਰਬਾਦੀ ਬਾਰੇ ਹੈ, ਜੋ ਯਹੂਸਲਮ ਵਿਚ ਇਹਦੇ ਚਾਲੀ ਸਾਲ ਬਾਅਦ ਹੋਈ। ਇਹ ਸੱਚ ਹੈ ਕਿ ਯਹੂਦੀਆਂ ਦੀ ਬਰਬਾਦੀ ਤੋਂ ਮਸੀਹੀ ਲੋਕਾਂ ਦਾ 'ਬਚਾਅ' ਹੋਇਆ ਕਿਉਂਕਿ ਉਹ ਰੋਮੀਆਂ ਵੱਲੋਂ ਹਮਲਾ ਕਰਨ ਵੇਲੇ ਯਿਸੂ ਦੀ ਚਿਤਾਵਨੀ (ਮੱਤੀ 24) ਨੂੰ ਮੰਨ ਕੇ ਸ਼ਹਿਰ ਛੱਡ ਕੇ ਭੱਜ ਗਏ ਸਨ। ਪਰ ਇੱਥੇ ਪਤਰਸ ਦੇ ਮਨ ਵਿਚ ਇਸ ਤੋਂ ਵੀ ਗੰਭੀਰ ਵਿਚਾਰ ਹੈ ਕਿ 'ਇਸ ਕੱਬੀ ਪੀੜ੍ਹੀ ਉੱਤੇ ਆਉਣ ਵਾਲੀ ਆਖਰੀ ਬਰਬਾਦੀ ਤੋਂ ਬਚੋ, ਜਿਸ ਵਿਚ ਉਹ ਹਮੇਸ਼ਾ ਲਈ ਨਰਕ ਵਿਚ ਰਹਿਣਗੇ।' ²⁹ਇਸ ਉੱਤੇ ਜ਼ੋਰ ਦੇਣ ਦੀ ਲੋੜ ਹੈ, ਕਿਉਂਕਿ ਕਈਆਂ ਦੇ ਮੁਤਾਬਕ 'ਬਚਾਓ' ਤਾਂ ਕਰਮਵਾਚ ਹੈ, ਇਸ ਕਰਕੇ ਉਨ੍ਹਾਂ ਦੀ ਸਿੱਖਿਆ ਹੈ ਕਿ ਸਾਨੂੰ ਪਿੱਛੇ ਹੋ ਕੇ ਬੈਠ ਜਾਣਾ ਚਾਹੀਦਾ ਹੈ, ਜੋ ਕੁਝ ਵੀ ਕਰਨਾ ਹੈ ਖੁਦਾ ਆਪੇ ਕਰੇਗਾ। ਤਿੰਨ ਹਜ਼ਾਰ ਲੋਕਾਂ ਨੇ ਜਿਵੇਂ ਪਤਰਸ ਦੀ ਗੱਲ ਮੰਨੀ ਸੀ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਉਹ ਸਮਝ ਗਏ ਸਨ ਕਿ ਉਨ੍ਹਾਂ ਨੂੰ ਕੁਝ ਕਰਨ ਦੀ ਲੋੜ ਹੈ। 'ਆਪਣੇ ਆਪ ਨੂੰ ... ਬਚਾਓ' ਵਿਚ ਹੁਕਮ ਦਾ ਸੰਕੇਤ ਹੈ। ³⁰'ਡੁਬਕੀ' ਦੀ ਬਜਾਏ 'ਤਰੋਂਕੇ' ਦੀ ਹਮਾਇਤ ਕਰਨ ਵਾਲੇ ਕਈ ਵਾਰ ਕਹਿੰਦੇ ਹਨ ਕਿ ਯਹੂਸਲਮ ਵਿਚ ਉਸ ਦਿਨ ਤਿੰਨ ਹਜ਼ਾਰ ਲੋਕਾਂ ਨੂੰ ਬਪਤਿਸਮਾ ਲੈਣ ਦੀ ਸਹੂਲਤ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਡੁਬਕੀ ਦਾ ਨਹੀਂ ਸਗੋਂ ਤਰੋਂਕੇ ਦਾ ਬਪਤਿਸਮੇ ਦਿੱਤਾ ਗਿਆ ਹੋਵੇਗਾ। ਜੇ ਡੁਬਕੀ ਮੈਕਗਰਵੇ ਨੇ ਧਿਆਨ ਦੁਆਇਆ ਹੈ ਕਿ ਡੁਬਕੀ ਦੇ ਮਕਸਦ ਨੂੰ ਪੂਰਾ ਕਰਨ ਲਈ ਯਹੂਸਲਮ ਵਿਚ ਕਾਫ਼ੀ ਤਲਾਅ ਸਨ ਅਤੇ ਤਿੰਨ ਹਜ਼ਾਰ ਲੋਕਾਂ ਨੂੰ ਡੁਬਕੀ ਲਾਉਣ ਵਿਚ ਉਸ ਦਿਨ ਕੋਈ ਰੁਕਾਵਟ ਨਹੀਂ ਆਈ ਹੋਵੇਗੀ।

³¹ਕਈ ਲੋਕ ਕਹਿੰਦੇ ਹਨ ਕਿ ਜਿਸ ਸ਼ਬਦ ਦਾ ਅਨੁਵਾਦ 'ਤੋਂਬਾ ਕਰੋ' ਹੋਇਆ ਹੈ, ਮੂਲ ਵਿਚ ਉਹ ਮੱਧਮ ਪੁਰਖ ਬਹੁਵਚਨ ਹੈ ਜਦ ਕਿ 'ਬਪਤਿਸਮਾ ਲਵੋ' ਦਾ ਸ਼ਬਦ ਇਕ ਵਚਨ ਅੰਨਯ ਪੁਰਖ ਲਈ ਹੈ। ਉਹ ਨਿਚੋੜ ਕੱਢਦੇ ਹਨ ਕਿ 'ਇਹਦਾ ਮਤਲਬ ਹੈ ਕਿ ਇਨ੍ਹਾਂ ਦੋਹਾਂ ਹੁਕਮਾਂ ਨੂੰ ਵੱਖੋ ਵੱਖ ਮੰਨਣ ਦੀ ਲੋੜ ਹੈ ਅਤੇ ਇਹਦਾ ਮਕਸਦ ਇੱਕੋ ਨਹੀਂ ਹੈ। ਪਾਪਾਂ ਤੋਂ ਤੋਂਬਾ ਕਰਨ ਨਾਲ ਪਾਪਾਂ ਤੋਂ ਮਾਫ਼ੀ ਮਿਲਦੀ ਹੈ, ਅਤੇ ਉਹਦੇ ਬਾਅਦ ਇਹ ਕਿਸੇ ਦੀ ਆਪਣੀ ਮਰਜ਼ੀ ਹੈ ਕਿ ਬਪਤਿਸਮਾ ਲੈਣਾ ਹੈ ਜਾਂ ਨਹੀਂ। ਜੇ ਕੋਈ ਬਪਤਿਸਮਾ ਲੈਣ ਦਾ ਫੈਸਲਾ ਲੈਂਦਾ ਹੈ ਤਾਂ ਉਹ ਸਿਰਫ਼ ਸੰਕੇਤਕ ਕਾਰਵਾਹੀ ਹੈ।' ਪਰ ਰਸੂਲਾਂ ਦੇ ਕੰਮ 2:38 ਦੀ ਵਾਕਰਚਨਾ ਪੰਜਾਬੀ ਅਤੇ ਯੂਨਾਨੀ ਦੋਹਾਂ ਹੀ ਭਾਸ਼ਾਵਾਂ ਵਿਚ ਇੱਕੋ ਜਿਹੀ ਹੈ ਅਤੇ ਕਿਸੇ ਤਰ੍ਹਾਂ ਇਹ ਸੰਕੇਤ ਨਹੀਂ ਮਿਲਦਾ ਕਿ ਦੋਵੇਂ ਹੁਕਮ ਵੱਖੋ ਵੱਖੋ ਮਕਸਦਾਂ ਲਈ ਹਨ। ਪਤਰਸ ਦੇ ਸਰੋਤੇ ਜਾਣਨਾ ਚਾਹੁੰਦੇ ਸਨ ਕਿ ਜੇ ਪਾਪ ਉਨ੍ਹਾਂ ਨੇ ਕੀਤਾ ਉਹਦੇ ਲਈ ਕੀ ਕਰਨ ਅਤੇ ਪਤਰਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਤੋਂਬਾ ਕਰਨ ਅਤੇ ਬਪਤਿਸਮਾ ਲੈਣ ਤਾਂ ਜੇ ਉਨ੍ਹਾਂ ਦੇ ਪਾਪ ਮਾਫ਼ ਕੀਤੀ ਜਾਣ। ਮਾਫ਼ੀ ਪਾਉਣ ਦੀ ਉਨ੍ਹਾਂ ਦੀ ਇੱਛਾ ਦਾ ਉਦੋਂ ਤਕ ਕੋਈ ਜ਼ਿਕਰ ਨਹੀਂ ਹੈ ਜਦ ਤਕ ਪਤਰਸ ਨੇ ਉਨ੍ਹਾਂ ਨੂੰ ਬਪਤਿਸਮਾ ਲੈਣ ਦਾ ਹੁਕਮ ਨਹੀਂ ਦਿੱਤਾ। ³²ਕਈ ਲੋਕਾਂ ਨੂੰ ਇਨ੍ਹਾਂ ਹਵਾਲਿਆਂ ਵਿਚ ਵਿਰੋਧਾਭਾਸ ਲਗ ਸਕਦਾ ਹੈ ਕਿ 'ਪਾਪਾਂ ਤੋਂ ਸਾਡਾ ਬਚਾਅ ਕੌਣ ਕਰਦਾ ਹੈ: ਮਸੀਹ ਦਾ ਲਹੂ ਜਾਂ ਮਨੁੱਖ ਵੱਲੋਂ ਹੁਕਮ ਮੰਨਣਾ?' ਇਹ ਹਵਾਲੇ ਆਪਸ ਵਿਚ ਉਲਝਦੇ ਨਹੀਂ ਹਨ ਸਗੋਂ ਇਕ ਦੂਜੇ ਦੇ ਪੂਰਕ ਹਨ। ਮੱਤੀ 27:28 ਸਾਨੂੰ ਦੱਸਦਾ ਹੈ ਕਿ ਸਾਡੇ ਪਾਪਾਂ ਤੋਂ ਸਾਨੂੰ ਕੌਣ ਸੁੱਧ ਕਰਦਾ ਹੈ- ਮਸੀਹ ਦਾ ਲਹੂ। ਲੂਕਾ 24:47 ਅਤੇ ਰਸੂਲਾਂ ਦੇ ਕੰਮ 2:38 ਤੋਂ ਪਤਾ ਲਗਦਾ ਹੈ ਕਿ ਉਹਦਾ ਲਹੂ ਸਾਨੂੰ ਉਦੋਂ ਧੋਂਦਾ ਹੈ ਜਦੋਂ ਅਸੀਂ ਤੋਂਬਾ ਕਰਕੇ ਬਪਤਿਸਮਾ ਲੈਂਦੇ ਹਾਂ। ³³ਬਪਤਿਸਮੇ ਦੇ ਵਿਰੋਧ ਵਿਚ ਸਭ ਤੋਂ ਵਧ ਮਸ਼ਹੂਰ ਤਰਕ ਇਹ ਹੈ ਕਿ 'ਮੁਕਤੀ' ਵਿਸ਼ਵਾਸ ਨਾਲ ਹੁੰਦੀ ਹੈ ਨਾ ਕਿ ਕਰਮਾਂ ਨਾਲ' (ਅਫ਼ਸੀਆਂ 2:8, 9; ਰੋਮੀਆਂ 4) ਅਤੇ ਬਪਤਿਸਮਾ ਤਾਂ ਇਕ ਕਰਮ ਹੈ ਇਸ ਕਰਕੇ ਮੁਕਤੀ ਦੁਆਉਣ ਵਿਚ ਇਸ ਦਾ ਕੋਈ ਯੋਗਦਾਨ ਨਹੀਂ ਹੈ। ਇਹ ਤਰਕ ਯੋਗਤਾ ਦੇ ਕੰਮਾਂ ਅਤੇ ਹੁਕਮ ਮੰਨਣ ਦੇ ਕੰਮਾਂ ਵਿਚ ਫ਼ਰਕ ਕਰਨ ਵਿਚ ਨਾਕਾਮ ਰਹਿ ਜਾਂਦਾ ਹੈ। ਪੂਰੀ ਬਾਈਬਲ ਵਿਚ ਇਹੀ ਜ਼ੋਰ ਦਿੱਤਾ ਗਿਆ ਹੈ ਕਿ ਜਦ ਤਕ ਅਸੀਂ ਖੁਦਾ ਦਾ ਹੁਕਮ ਨਹੀਂ ਮੰਨਦੇ, ਸਾਡੀ ਮੁਕਤੀ ਨਹੀਂ ਹੋ ਸਕਦੀ (ਮੱਤੀ 7:21; ਇਬਰਾਨੀਆਂ 5:9)। ਮੈਨੂੰ ਇਹੋ ਜਿਹੇ ਕਿਸੇ ਆਦਮੀ ਦਾ ਪਤਾ ਨਹੀਂ ਜੋ ਇਹ ਦਾਅਵਾ ਕਰ ਸਕੇ ਕਿ ਬਪਤਿਸਮਾ ਲੈ ਕੇ ਅਸੀਂ ਮੁਕਤੀ ਨੂੰ ਕਮਾ ਲੈਂਦੇ ਹਾਂ। ਪਰ ਅਸੀਂ ਤਾਂ ਖੁਦਾ ਦੀ ਕਹੀ ਗਈ ਗੱਲ ਨੂੰ ਮੰਨ ਕੇ ਉਹਦੀ ਕਿਰਪਾ ਪਾਉਣ ਲਈ ਉਹਦੇ ਅੱਗੇ ਝੁਕਦੇ ਹਾਂ। ਦਿਲਚਸਪ ਗੱਲ ਇਹ ਹੈ ਕਿ 'ਬਪਤਿਸਮਾ ਲਵੋ' ਵਾਕਾਂਸ਼ ਕ੍ਰਿਆਤਮਕ ਨਹੀਂ ਸਗੋਂ ਉਦਾਸੀਨ ਲਹਿਜ਼ੇ ਵਿਚ ਹੈ। ਜਦ ਅਸੀਂ ਆਪਣੇ ਆਪ ਨੂੰ ਬਪਤਿਸਮੇ (ਡੁਬਕੀ) ਲਈ ਦੇ ਦਿੰਦੇ ਹਾਂ ਤਾਂ ਅਸਲ 'ਚ ਅਸੀਂ ਵਿਸ਼ਵਾਸ ਕਰਨ ਅਤੇ ਤੋਂਬਾ ਕਰਨ ਅਤੇ ਯਿਸੂ

ਦੇ ਨਾਮ ਦਾ ਇਕਰਾਰ ਕਰਨ ਨਾਲੋਂ ਘੱਟ 'ਕਰਮ' ਕਰਦੇ ਹਾਂ।³⁴ 'ਰਲਾ ਦਿੰਦਾ' ਸ਼ਬਦ ਆਪਣੇ ਆਪ ਵਿਚ ਹੀ ਇਹ ਪਤਾ ਦਿੰਦਾ ਹੈ ਕਿ ਤਿੰਨ ਹਜ਼ਾਰ ਲੋਕ ਕਲੀਸੀਆ ਵਿਚ ਮਿਲਾਏ ਗਏ ਅਤੇ ਇਹ ਕਿ ਪਹਿਲਾਂ ਵੀ ਇਸ ਵਿਚ ਲੋਕ ਸਨ। ਪਰ 'ਰਲਾ ਦਿੰਦਾ' ਸ਼ਬਦ ਦੇ ਨਾਲ 'ਉਨ੍ਹਾਂ ਵਿਚ ਰਲਾ ਦਿੰਦਾ' ਬਹੁਤਾ ਸਪਸ਼ਟ ਹੈ। ਆਇਤ 41 ਵਿਚ ਸ਼ਾਇਦ ਇਹ ਸੰਕੇਤ ਹੈ ਕਿ ਉਹ ਤਿੰਨ ਹਜ਼ਾਰ ਜਣੇ ਰਸੂਲਾਂ 'ਵਿਚ ਰਲਾਏ ਗਏ।' ³⁵ਅਜਿਹਾ ਕਰਨ ਵਾਲਿਆਂ ਦੇ ਮਨ ਵਿਚ ਆਮ ਤੌਰ ਤੇ ਕੋਈ ਡਿਨੋਮਿਨੇਸ਼ਨ ਜਾਂ ਫਿਰਕੂ ਕਲੀਸੀਆ ਹੁੰਦੀ ਹੈ। ਕਿਸੇ ਡਿਨੋਮਿਨੇਸ਼ਨ ਦਾ ਮੈਂਬਰ ਬਣੇ ਬਗੈਰ ਤਾਂ ਮੁਕਤੀ ਪਾਈ ਵੀ ਜਾ ਸਕਦੀ ਹੈ ਪਰ ਪ੍ਰਭੂ ਦੀ ਕਲੀਸੀਆ ਦਾ ਮੈਂਬਰ ਬਣੇ ਬਗੈਰ ਮੁਕਤੀ ਨਹੀਂ ਪਾਈ ਜਾ ਸਕਦੀ। ³⁶ਵਿਸ਼ਵਵਿਆਪੀ ਕਲੀਸੀਆ ਅਤੇ ਸਥਾਨਕ ਮੰਡਲੀਆਂ ਵਿਚ ਫ਼ਰਕ ਕੀਤਾ ਜਾਣਾ ਚਾਹੀਦਾ ਹੈ। ਜਦ ਪ੍ਰਭੂ ਮੈਨੂੰ ਵਿਸ਼ਵਵਿਆਪੀ ਕਲੀਸੀਆ ਵਿਚ ਮਿਲਾਉਂਦਾ ਹੈ ਤਾਂ ਮੈਨੂੰ ਖੁਦਾ ਦੇ ਲੋਕਾਂ ਦੀ ਹੁਕਮ ਮੰਨਣ ਵਾਲੀ ਮੰਡਲੀ ਵਿਚ ਮੈਂਬਰਸ਼ਿਪ ਲੈਣ ਦੀ ਲੋੜ ਹੈ। ਇਸ ਤੋਂ ਵਿਸਤਾਰ ਨਾਲ ਚਰਚਾ ਅਸੀਂ ਅਗਲੇ ਇਕ ਭਾਗ ਵਿਚ ਰਸੂਲਾਂ ਦੇ ਕੰਮ 9:26 ਤੇ ਨੋਟਸ ਵਿਚ ਕਰਾਂਗੇ। ³⁷ਕੋਈ ਵੀ ਮੌਜੂਦਾ ਵਾਕਾਂਸ਼ ਜੇੜ ਲਓ ਜਿਵੇਂ 'ਸਪੋਰਟ ਸਿਸਟਮ,' 'ਰੁਹਾਨੀ ਨੈਟਵਰਕ।' ³⁸ਸਿਰਫ਼ ਇਹੀ ਢੰਗ ਨਹੀਂ ਹਨ ਜੋ ਖੁਦਾ ਨੇ ਸਾਡੀਆਂ ਲੋੜਾਂ ਲਈ ਪਹਿਲਾਂ ਹੀ ਵੇਖ ਕੇ ਮੁਹੱਈਆ ਕਰਵਾ ਦਿੱਤੇ ਸਗੋਂ ਇਹ ਉਹ ਤਿੰਨ ਅਹਿਮ ਤਰੀਕੇ ਜੋ ਖੁਦਾ ਨੇ ਸਾਡੇ ਲਈ ਦਿੱਤੇ ਹਨ, ਸਭ ਰਸੂਲਾਂ ਦੇ ਕੰਮ 2 ਅਧਿਆਇ ਵਿਚ ਮਿਲਦੇ ਹਨ।